

ੴ

አሳዲሽር

ወደ መንፈሳዊነት ጉዞ
የአማርኛ ትርጉም

ኢንዱክስ

1.	አሳ ዲ ሸር -----	1
2.	የአርዳስ ጸሎት -----	54
3.	የነፍስ ጉዞ -----	58
4.	ለጉዞ የሚሆን ፍልስፍና -----	60
5.	የሴቶች ሚና -----	62
6.	ጥምጣም ትርጉም -----	64
7.	የትህትና ቁልፍ የጉዞ ሞና ነገር ነው -----	67



We are distributing Free Gutkas, Divine message of the Guru globally in all the major languages, To Continue this Monumental task, please donate at <https://sggsonline.com/donation>

This Sewa has been done by Sewadars & SikhBookClub.

This text is only a translation and only gives the essence of the Guru's Divine word. For a more complete understanding, please read the Gurumukhi Sri Guru Granth Sahib Ji. If any errors are noticed, please notify us immediately via email at walnut@gmail.com.

Publisher: SikhBookClub.com

ਸਚਾ ਤੇਰਾ ਅਮਰੁ ਸਚਾ ਦੀਬਾਣੁ ॥

እው-ਨੀਤੋ ਪ੍ਰਕਾਸ਼ਿਤੁ ਚਿੰਮਤਿ ਨਿਦਾ, ਅੰਤੁ ਅੰਤੁ ਪ੍ਰਕਾਸ਼ਿਤੁ ਫਲਿ ਨਿਦਾ.

ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥

ਅੰਤੁ-ਨੀਤੋ ਪ੍ਰਕਾਸ਼ਿਤੁ ਫਲਿ ਨਿਦਾ, ਅੰਤੁ-ਨੀਤੋ ਪ੍ਰਕਾਸ਼ਿਤੁ ਚਿੰਮਤਿ ਨਿਦਾ.

ਸਚਾ ਤੇਰਾ ਕਰਮੁ ਸਚਾ ਨੀਸਾਣੁ ॥

ਸੁਖ-ਦੁਖਿ ਅੰਤੁ-ਨੀਤੋ ਨਿਦਾ, ਨਿਰ-ਮੁਖਿ ਅੰਤੁ-ਨੀਤੋ ਚਿੰਮਤਿ (ਪ੍ਰਕਾਸ਼ਿਤੁ ਫਲਿ ਨਿਦਾ).

ਸਚੇ ਤੁਧੁ ਆਖਹਿ ਲਖ ਕਰੋੜਿ ॥

ਨਿਰ-ਮੁਖਿ ਅੰਤੁ-ਨੀਤੋ ਨਿਦਾ, ਨਿਰ-ਮੁਖਿ ਅੰਤੁ-ਨੀਤੋ ਚਿੰਮਤਿ (ਪ੍ਰਕਾਸ਼ਿਤੁ ਫਲਿ ਨਿਦਾ).

ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥

ਸੁਖ-ਦੁਖਿ ਅੰਤੁ-ਨੀਤੋ ਨਿਦਾ, ਅੰਤੁ-ਨੀਤੋ ਪ੍ਰਕਾਸ਼ਿਤੁ ਚਿੰਮਤਿ ਨਿਦਾ.

ਸਚੀ ਤੇਰੀ ਸਿਫਤਿ ਸਚੀ ਸਾਲਾਹ ॥

ਅੰਤੁ-ਨੀਤੋ ਪ੍ਰਕਾਸ਼ਿਤੁ ਫਲਿ ਨਿਦਾ, ਅੰਤੁ-ਨੀਤੋ ਪ੍ਰਕਾਸ਼ਿਤੁ ਚਿੰਮਤਿ ਨਿਦਾ.

ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥

ਅੰਤੁ-ਨੀਤੋ ਪ੍ਰਕਾਸ਼ਿਤੁ ਫਲਿ ਨਿਦਾ, ਅੰਤੁ-ਨੀਤੋ ਪ੍ਰਕਾਸ਼ਿਤੁ ਚਿੰਮਤਿ ਨਿਦਾ.

ਨਾਨਕ ਸਚੁ ਧਿਆਇਨਿ ਸਚੁ ॥

ਨਾਨਕ, ਨਿਰ-ਮੁਖਿ ਅੰਤੁ-ਨੀਤੋ ਨਿਦਾ, ਅੰਤੁ-ਨੀਤੋ ਪ੍ਰਕਾਸ਼ਿਤੁ ਚਿੰਮਤਿ ਨਿਦਾ (ਨਿਰ-ਮੁਖਿ ਅੰਤੁ-ਨੀਤੋ ਨਿਦਾ, ਅੰਤੁ-ਨੀਤੋ ਪ੍ਰਕਾਸ਼ਿਤੁ ਚਿੰਮਤਿ ਨਿਦਾ)

ਜੇ ਮਰਿ ਜੰਮੇ ਸੁ ਕਚੁ ਨਿਕਚੁ ॥੧॥

ਨਿਰ-ਮੁਖਿ ਅੰਤੁ-ਨੀਤੋ ਨਿਦਾ, ਅੰਤੁ-ਨੀਤੋ ਪ੍ਰਕਾਸ਼ਿਤੁ ਚਿੰਮਤਿ ਨਿਦਾ (ਨਿਰ-ਮੁਖਿ ਅੰਤੁ-ਨੀਤੋ ਨਿਦਾ, ਅੰਤੁ-ਨੀਤੋ ਪ੍ਰਕਾਸ਼ਿਤੁ ਚਿੰਮਤਿ ਨਿਦਾ).

ਮਃ ੧ ॥

ਨਿਰ-ਮੁਖਿ, ਅੰਤੁ-ਨੀਤੋ ਨਿਦਾ:

ਵਡੀ ਵਡਿਆਈ ਜਾ ਵਡਾ ਨਾਉ ॥

ਜਾ-ਨਾਉ ਪ੍ਰਕਾਸ਼ਿਤੁ ਚਿੰਮਤਿ ਨਿਦਾ, ਅੰਤੁ-ਨੀਤੋ ਪ੍ਰਕਾਸ਼ਿਤੁ ਫਲਿ ਨਿਦਾ.

ਵਡੀ ਵਡਿਆਈ ਜਾ ਸਚੁ ਨਿਆਉ ॥

ਜਾ-ਨਾਉ ਪ੍ਰਕਾਸ਼ਿਤੁ ਚਿੰਮਤਿ ਨਿਦਾ, ਅੰਤੁ-ਨੀਤੋ ਪ੍ਰਕਾਸ਼ਿਤੁ ਫਲਿ ਨਿਦਾ.

ਵਡੀ ਵਡਿਆਈ ਜਾ ਨਿਹਚਲ ਥਾਉ ॥

ਜਾਣਕੀ ਪੜ੍ਹਨ-ਲਿਖਨ ਦੀ ਥਾਂ, ਪੜ੍ਹਨ-ਲਿਖਨ ਦਾ ਯੋਗ ਆਉਣ ਲਈ ਖੜੋ।

ਵਡੀ ਵਡਿਆਈ ਜਾਣੈ ਆਲਾਉ ॥

ਅਨੁਭਵੀਆਂ ਲਈ ਪੜ੍ਹਨ-ਲਿਖਨ ਦੀ ਥਾਂ ਆਉਣ ਦੀ ਥਾਂ।

ਵਡੀ ਵਡਿਆਈ ਬੁਝੈ ਸਭਿ ਭਾਉ ॥

ਅਨੁਭਵੀਆਂ ਲਈ ਪੜ੍ਹਨ-ਲਿਖਨ ਦੀ ਥਾਂ ਆਉਣ ਦੀ ਥਾਂ।

ਵਡੀ ਵਡਿਆਈ ਜਾ ਪੁਛਿ ਨ ਦਾਤਿ ॥

ਅਨੁਭਵੀਆਂ ਲਈ ਪੜ੍ਹਨ-ਲਿਖਨ ਦੀ ਥਾਂ ਆਉਣ ਦੀ ਥਾਂ।

ਵਡੀ ਵਡਿਆਈ ਜਾ ਆਪੇ ਆਪਿ ॥

ਅਨੁਭਵੀਆਂ ਲਈ ਪੜ੍ਹਨ-ਲਿਖਨ ਦੀ ਥਾਂ ਆਉਣ ਦੀ ਥਾਂ।

ਨਾਨਕ ਕਾਰ ਨ ਕਥਨੀ ਜਾਇ ॥

ਅਨੁਭਵੀਆਂ ਲਈ ਪੜ੍ਹਨ-ਲਿਖਨ ਦੀ ਥਾਂ ਆਉਣ ਦੀ ਥਾਂ।

ਇਕਨ੍ਹਾ ਭਾਣੈ ਕਢਿ ਲਏ ਇਕਨ੍ਹਾ ਮਾਇਆ ਵਿਚਿ ਨਿਵਾਸੁ ॥

ਅਨੁਭਵੀਆਂ ਲਈ ਪੜ੍ਹਨ-ਲਿਖਨ ਦੀ ਥਾਂ ਆਉਣ ਦੀ ਥਾਂ।

ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੈ ਰਾਸਿ ॥

ਅਨੁਭਵੀਆਂ ਲਈ ਪੜ੍ਹਨ-ਲਿਖਨ ਦੀ ਥਾਂ ਆਉਣ ਦੀ ਥਾਂ।

ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥

ਅਨੁਭਵੀਆਂ ਲਈ ਪੜ੍ਹਨ-ਲਿਖਨ ਦੀ ਥਾਂ ਆਉਣ ਦੀ ਥਾਂ।

ਪਉੜੀ ॥

੧੫੭:

ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥

ਅਨੁਭਵੀਆਂ ਲਈ ਪੜ੍ਹਨ-ਲਿਖਨ ਦੀ ਥਾਂ ਆਉਣ ਦੀ ਥਾਂ।

ਉਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥

ਅਨੁਭਵੀਆਂ ਲਈ ਪੜ੍ਹਨ-ਲਿਖਨ ਦੀ ਥਾਂ ਆਉਣ ਦੀ ਥਾਂ।

ਬਾਉ ਨ ਪਾਇਨਿ ਕੂੜਿਆਰ ਮੁਹ ਕਾਲੂਹੈ ਦੋਜਕਿ ਚਾਲਿਆ ॥

ਅਸੀਂ ਪਾਉਂਦੇ ਹਾਂ ਕਿ ਕੂੜਿਆਰ ਮੁਹ ਕਾਲੂਹੈ ਦੋਜਕਿ ਚਾਲਿਆ ॥
ਅਸੀਂ ਪਾਉਂਦੇ ਹਾਂ ਕਿ ਕੂੜਿਆਰ ਮੁਹ ਕਾਲੂਹੈ ਦੋਜਕਿ ਚਾਲਿਆ ॥

ਤੇਰੈ ਨਾਇ ਰਤੇ ਮੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥

ਤੇਰੈ ਨਾਇ ਰਤੇ ਮੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥
ਤੇਰੈ ਨਾਇ ਰਤੇ ਮੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥

ਵਿਸਮਾਦੁ ਜੀਅ ਵਿਸਮਾਦੁ ਭੇਦ ॥

ਵਿਸਮਾਦੁ ਜੀਅ ਵਿਸਮਾਦੁ ਭੇਦ ॥
ਵਿਸਮਾਦੁ ਜੀਅ ਵਿਸਮਾਦੁ ਭੇਦ ॥

ਵਿਸਮਾਦੁ ਰੂਪ ਵਿਸਮਾਦੁ ਰੰਗ ॥

ਵਿਸਮਾਦੁ ਰੂਪ ਵਿਸਮਾਦੁ ਰੰਗ ॥
ਵਿਸਮਾਦੁ ਰੂਪ ਵਿਸਮਾਦੁ ਰੰਗ ॥

ਵਿਸਮਾਦੁ ਨਾਰੀ ਫਿਰਹਿਜੰਤ ॥

ਵਿਸਮਾਦੁ ਨਾਰੀ ਫਿਰਹਿਜੰਤ ॥
ਵਿਸਮਾਦੁ ਨਾਰੀ ਫਿਰਹਿਜੰਤ ॥

ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥

ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥
ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥

ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥

ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥
ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥

ਵਿਸਮਾਦੁ ਧਰਤੀ ਵਿਸਮਾਦੁ ਖਾਣੀ ॥

ਵਿਸਮਾਦੁ ਧਰਤੀ ਵਿਸਮਾਦੁ ਖਾਣੀ ॥
ਵਿਸਮਾਦੁ ਧਰਤੀ ਵਿਸਮਾਦੁ ਖਾਣੀ ॥

ਵਿਸਮਾਦੁ ਸਾਦਿ ਲਗਹਿ ਪਰਾਣੀ ॥

ਵਿਸਮਾਦੁ ਸਾਦਿ ਲਗਹਿ ਪਰਾਣੀ ॥
ਵਿਸਮਾਦੁ ਸਾਦਿ ਲਗਹਿ ਪਰਾਣੀ ॥

ਵਿਸਮਾਦੁ ਸੰਜੇਗੁ ਵਿਸਮਾਦੁ ਵਿਜੇਗੁ ॥

ਵਿਸਮਾਦੁ ਸੰਜੇਗੁ ਵਿਸਮਾਦੁ ਵਿਜੇਗੁ ॥
ਵਿਸਮਾਦੁ ਸੰਜੇਗੁ ਵਿਸਮਾਦੁ ਵਿਜੇਗੁ ॥

ਵਿਸਮਾਦੁ ਭੁਖ ਵਿਸਮਾਦੁ ਭੋਗੁ ॥

ਵਿਸਮਾਦੁ ਭੁਖ ਵਿਸਮਾਦੁ ਭੋਗੁ ॥
ਵਿਸਮਾਦੁ ਭੁਖ ਵਿਸਮਾਦੁ ਭੋਗੁ ॥

ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ ॥

ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ ॥
ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ ॥

ਵਿਸਮਾਦੁ ਉਝੜ ਵਿਸਮਾਦੁ ਰਾਹ ॥

ਪੁੱਠੀ ਨਾਮੁ ਸੁਖੁ ਨਾਮੁ ਨਾਮੁ ਨਾਮੁ ਨਾਮੁ ਨਾਮੁ ਨਾਮੁ ਨਾਮੁ ਨਾਮੁ ਨਾਮੁ ਨਾਮੁ ਨਾਮੁ
ਪ੍ਰਭੁ ਨਾਮੁ ਨਾਮੁ ਨਾਮੁ ਨਾਮੁ ਨਾਮੁ ਨਾਮੁ ਨਾਮੁ ਨਾਮੁ ਨਾਮੁ ਨਾਮੁ ਨਾਮੁ

ਵਿਸਮਾਦੁ ਨੇੜੈ ਵਿਸਮਾਦੁ ਦੂਰਿ ॥

ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ

ਵਿਸਮਾਦੁ ਦੇਖੈ ਹਾਜਰਾ ਹਜ਼ੂਰਿ ॥

ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ

ਵੇਖਿ ਵਿਡਾਣੁ ਰਹਿਆ ਵਿਸਮਾਦੁ ॥

ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ

ਨਾਨਕ ਬੁਝਣੁ ਪੂਰੈ ਭਾਗਿ ॥੧॥

ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ ਕਰਮੁ

ਮਃ ੧ ॥

Salok, ਪੰਜਵੇਂ ਸ਼ਲੋਕ- ੭੬: ੧:

ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥

ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ
ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ

ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥

ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ
ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ

ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥

ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ
ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ

ਕੁਦਰਤਿ ਖਾਣਾ ਪੀਣਾ ਪੈਨ੍ਹੁਹਣੁ ਕੁਦਰਤਿ ਸਰਬ ਪਿਆਰੁ ॥

ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ
ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ

ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥

ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ
ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ ਪ੍ਰਭੁ

ਭੈ ਵਿਚਿ ਚਲਹਿ ਲਖ ਦਰੀਆਉ ॥

ਨਿਰਾਕਾਰੀ ਅਤੇ ਬਿਨਾਂ-ਸ਼ਰਤ ਦੇ ਪ੍ਰੇਮ ਦਾ ਮਹਾ-ਰਹੱਸ ਖੁਲ੍ਹਾ ਕਰਦੀ ਹੈ।

ਭੈ ਵਿਚਿ ਅਗਨਿ ਕਢੈ ਵੇਗਾਰਿ ॥

ਨਿਰਾਕਾਰੀ ਅਤੇ ਬਿਨਾਂ-ਸ਼ਰਤ ਦੇ ਪ੍ਰੇਮ ਦਾ ਮਹਾ-ਰਹੱਸ ਖੁਲ੍ਹਾ ਕਰਦੀ ਹੈ।

ਭੈ ਵਿਚਿ ਧਰਤੀ ਦਬੀ ਭਾਰਿ ॥

ਨਿਰਾਕਾਰੀ ਅਤੇ ਬਿਨਾਂ-ਸ਼ਰਤ ਦੇ ਪ੍ਰੇਮ ਦਾ ਮਹਾ-ਰਹੱਸ ਖੁਲ੍ਹਾ ਕਰਦੀ ਹੈ।

ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥

ਨਿਰਾਕਾਰੀ ਅਤੇ ਬਿਨਾਂ-ਸ਼ਰਤ ਦੇ ਪ੍ਰੇਮ ਦਾ ਮਹਾ-ਰਹੱਸ ਖੁਲ੍ਹਾ ਕਰਦੀ ਹੈ।

ਭੈ ਵਿਚਿ ਰਾਜਾ ਧਰਮ ਦੁਆਰੁ ॥

ਨਿਰਾਕਾਰੀ ਅਤੇ ਬਿਨਾਂ-ਸ਼ਰਤ ਦੇ ਪ੍ਰੇਮ ਦਾ ਮਹਾ-ਰਹੱਸ ਖੁਲ੍ਹਾ ਕਰਦੀ ਹੈ।

ਕੇਹ ਕਰੋੜੀ ਚਲਤ ਨ ਅੰਤੁ ॥

ਨਿਰਾਕਾਰੀ ਅਤੇ ਬਿਨਾਂ-ਸ਼ਰਤ ਦੇ ਪ੍ਰੇਮ ਦਾ ਮਹਾ-ਰਹੱਸ ਖੁਲ੍ਹਾ ਕਰਦੀ ਹੈ।

ਭੈ ਵਿਚਿ ਆਡਾਣੈ ਆਕਾਸ ॥

ਨਿਰਾਕਾਰੀ ਅਤੇ ਬਿਨਾਂ-ਸ਼ਰਤ ਦੇ ਪ੍ਰੇਮ ਦਾ ਮਹਾ-ਰਹੱਸ ਖੁਲ੍ਹਾ ਕਰਦੀ ਹੈ।

ਭੈ ਵਿਚਿ ਆਵਹਿ ਜਾਵਹਿ ਪੂਰ ॥

ਨਿਰਾਕਾਰੀ ਅਤੇ ਬਿਨਾਂ-ਸ਼ਰਤ ਦੇ ਪ੍ਰੇਮ ਦਾ ਮਹਾ-ਰਹੱਸ ਖੁਲ੍ਹਾ ਕਰਦੀ ਹੈ।

ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥

ਨਿਰਾਕਾਰੀ ਅਤੇ ਬਿਨਾਂ-ਸ਼ਰਤ ਦੇ ਪ੍ਰੇਮ ਦਾ ਮਹਾ-ਰਹੱਸ ਖੁਲ੍ਹਾ ਕਰਦੀ ਹੈ।

ਕੇਤੀਆ ਕੰਨੂਹ ਕਹਾਣੀਆ ਕੇਤੇ ਬੇਦ ਬੀਚਾਰ ॥

ਨਿਰਾਕਾਰੀ ਅਤੇ ਬਿਨਾਂ-ਸ਼ਰਤ ਦੇ ਪ੍ਰੇਮ ਦਾ ਮਹਾ-ਰਹੱਸ ਖੁਲ੍ਹਾ ਕਰਦੀ ਹੈ।

ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ ॥

ਨਿਰਾਕਾਰੀ ਅਤੇ ਬਿਨਾਂ-ਸ਼ਰਤ ਦੇ ਪ੍ਰੇਮ ਦਾ ਮਹਾ-ਰਹੱਸ ਖੁਲ੍ਹਾ ਕਰਦੀ ਹੈ।

ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ॥

ਨਿਰਾਕਾਰੀ ਅਤੇ ਬਿਨਾਂ-ਸ਼ਰਤ ਦੇ ਪ੍ਰੇਮ ਦਾ ਮਹਾ-ਰਹੱਸ ਖੁਲ੍ਹਾ ਕਰਦੀ ਹੈ।

ਗਿਆਨੁ ਨ ਗਲੀਈ ਚੂਢੀਐ ਕਥਨਾ ਕਰੜਾ ਸਾਰੁ ॥

ਨਿਰਾਕਾਰੀ ਅਤੇ ਬਿਨਾਂ-ਸ਼ਰਤ ਦੇ ਪ੍ਰੇਮ ਦਾ ਮਹਾ-ਰਹੱਸ ਖੁਲ੍ਹਾ ਕਰਦੀ ਹੈ।

ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥੨॥

ਸਮਾਜਿਕ ਤੇ ਆਰਥਿਕ ਪ੍ਰਗਤੀ ਨੂੰ ਪ੍ਰਮਾਣਿਕ ਰੂਪ ਵਿੱਚ ਨਿਰਧਾਰਿਤ ਕਰਨ ਲਈ ਆਪਣੇ ਆਪਣੇ ਕਾਰਜਾਂ ਅਤੇ ਆਚਾਰਾਂ ਦੀ ਸੁਰੱਖਿਆ ਕਰਨਾ ਹੈ।

ਪਉੜੀ ॥

ੴ ਸਤਿਗੁਰ ॥

ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥

ਜੇ ਕੋਈ ਆਪਣੀ ਨਦਰ ਵਿੱਚ ਸਤਿਗੁਰੂ ਦੇ ਪੈਰਾਂ ਵਿੱਚ ਆਇਆ ਹੋਵੇ, ਤਾਂ ਉਹ ਸਤਿਗੁਰੂ ਦੀ ਸੇਵਾ ਵਿੱਚ ਆਪਣੀ ਸਾਰੀ ਸ਼ਕਤੀ ਅਤੇ ਸਮਰੱਥਾ ਖਰਚ ਕਰੇਗਾ।

ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥

ਜੇ ਕੋਈ ਜੀਵ ਬਹੁਤ ਜਨਮਾਂ ਵਿੱਚ ਭਰੰਮਿਆ ਹੋਵੇ ਤਾਂ ਸਤਿਗੁਰੂ ਦੀ ਸਬਦ ਸੁਣਨ ਨਾਲ ਉਹ ਆਪਣੇ ਜਨਮਾਂ ਦੀ ਭਰੰਮਿਆਂ ਤੋਂ ਮੁਕਤ ਹੋ ਸਕੇਗਾ।

ਸਤਿਗੁਰ ਜੇਵਡੁ ਦਾਤਾ ਕੇ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥

ਸਤਿਗੁਰੂ ਜੇ ਵੱਡਾ ਦਾਤਾ ਹੈ ਤਾਂ ਉਹ ਸਾਰੇ ਲੋਕਾਂ ਨੂੰ ਸੁਣਾਉਣ ਦੀ ਸ਼ਕਤੀ ਰੱਖਦਾ ਹੈ।

ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹਹੀ ਵਿਚਹੁ ਆਪੁ ਗਵਾਇਆ ॥

ਜੇ ਕੋਈ ਸਤਿਗੁਰੂ ਨੂੰ ਮਿਲੇ ਤਾਂ ਉਹ ਸਚੇ ਪਾਇਆ ਹੋਵੇਗਾ ਅਤੇ ਉਹ ਸਤਿਗੁਰੂ ਦੀ ਸੇਵਾ ਵਿੱਚ ਆਪਣੀ ਸਾਰੀ ਸ਼ਕਤੀ ਖਰਚ ਕਰੇਗਾ।

ਜਿਨਿ ਸਚੇ ਸਚੁ ਬੁਝਾਇਆ ॥੪॥

ਜੇ ਕੋਈ ਸਚੇ ਸਚੇ ਬੁਝਾਇਆ ਹੋਵੇ ਤਾਂ ਉਹ ਸਤਿਗੁਰੂ ਦੀ ਸੇਵਾ ਵਿੱਚ ਆਪਣੀ ਸਾਰੀ ਸ਼ਕਤੀ ਖਰਚ ਕਰੇਗਾ।

ਸਲੋਕ ਮਃ ੧ ॥

ਨਾਮੁ ਸਚੁ ਸਚੁ ਸਚੁ ਸਚੁ ॥

ਘੜੀਆ ਸਭੇ ਗੋਪੀਆ ਪਹਰ ਕੰਨ੍ਹਹੁ ਗੋਪਾਲ ॥

ਘੜੀਆਂ ਸਭੇ ਗੋਪੀਆਂ ਪਹਰ ਕੰਨ੍ਹਹੁ ਗੋਪਾਲ ॥ ਘੜੀਆਂ ਸਭੇ ਗੋਪੀਆਂ ਪਹਰ ਕੰਨ੍ਹਹੁ ਗੋਪਾਲ ॥ ਘੜੀਆਂ ਸਭੇ ਗੋਪੀਆਂ ਪਹਰ ਕੰਨ੍ਹਹੁ ਗੋਪਾਲ ॥

ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ ॥

ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ ॥ ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ ॥ ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ ॥

ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ ॥

ਸਮਾਨ- ਸਮਾਨ ਹੋਣ ਲਈ ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ, ਅਤੇ ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ, ਅਤੇ ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ

ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ ॥੧॥

(ਨਿਮਨ ਪੌਰਾਣਿਕ ਕਠਿਕੀਆਂ ਸਮੇਤ) 'ਜ' ਵਰਗੇ ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ, ਅਤੇ ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ

ਮਃ ੧ ॥

ਨਿਮਨ: ਪੌਰਾਣਿਕ ਕਠਿਕੀਆਂ

ਵਾਇਨਿ ਚੇਲੇ ਨਚਨਿ ਗੁਰ ॥

ਜਿਹੜੇ ਵੀ ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ, ਅਤੇ ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ

ਪੈਰ ਹਲਾਇਨਿ ਫੇਰਨਿਹੁ ਸਿਰ ॥

ਨਿਮਨ: ਪੌਰਾਣਿਕ ਕਠਿਕੀਆਂ ਸਮੇਤ

ਉਡਿ ਉਡਿ ਰਾਵਾ ਝਾਟੈ ਪਾਇ ॥

ਨਿਮਨ: ਪੌਰਾਣਿਕ ਕਠਿਕੀਆਂ ਸਮੇਤ

ਵੇਖੈ ਲੋਕੁ ਹਸੈ ਘਰਿ ਜਾਇ ॥

ਨਿਮਨ: ਪੌਰਾਣਿਕ ਕਠਿਕੀਆਂ ਸਮੇਤ

ਰੋਟੀਆ ਕਾਰਣਿ ਪੂਰਹਿ ਤਾਲ ॥

ਨਿਮਨ: ਪੌਰਾਣਿਕ ਕਠਿਕੀਆਂ ਸਮੇਤ

ਆਪੁ ਪਛਾੜਹਿ ਧਰਤੀ ਨਾਲਿ ॥

ਨਿਮਨ: ਪੌਰਾਣਿਕ ਕਠਿਕੀਆਂ ਸਮੇਤ

ਗਾਵਨਿ ਗੋਪੀਆ ਗਾਵਨਿ ਕਾਨ੍ਹੁ ॥

ਨਿਮਨ: ਪੌਰਾਣਿਕ ਕਠਿਕੀਆਂ ਸਮੇਤ

ਗਾਵਨਿ ਸੀਤਾ ਰਾਜੇ ਰਾਮ ॥

ਨਿਮਨ: ਪੌਰਾਣਿਕ ਕਠਿਕੀਆਂ ਸਮੇਤ

ਨਿਰਭਉ ਨਿਰੰਕਾਰੁ ਸਚੁ ਨਾਮੁ ॥

ਨਿਮਨ: ਪੌਰਾਣਿਕ ਕਠਿਕੀਆਂ ਸਮੇਤ

ਜਾ ਕਾ ਕੀਆ ਸਗਲ ਜਹਾਨੁ ॥

ਸਮਾਨੁ ਕਾਨ੍ਹਦੁ ਸੰਸਾਰੁ ਪੈਰੁ ਫਾਟੁਕੁ ਤੇ ਨਾਨੁ.

ਸੇਵਕ ਸੇਵਹਿ ਕਰਮਿ ਚੜਾਉ ॥

ਜਿਹੁੜੁ ਕਾਮਾਨੁੜੁ ਚਿਤੁ ਨਿਭੰਕੁ ਕਾਮਾਨੁੜੁ ਪੁਨੁਜਾਨੁ-ਰੁਜਾਨੁ, ਆਗ, ਨਿਯਮੁ ਨਿਭੰਕੁ ਸੰਸਾਰੁ
ਦੁਨੀਆ ਵਧੈ.

ਭਿੰਨੀ ਰੈਣਿ ਜਿਨ੍ਹਾ ਮਨਿ ਚਾਉ ॥

ਜਿਨ੍ਹਾ, ਨਿਭੰਕੁ ਕਾਮਾਨੁੜੁ ਦੁਨੀਆ ਜਿਹੁੜੁ ਕਾਮਾਨੁੜੁ ਲਾਭੁ ਪੁਨੁਜਾਨੁ ਨਿਭੰਕੁ ਕਾਮਾਨੁੜੁ ਕਾਮਾਨੁੜੁ; ਚਿਤੁ ਕਾਮਾਨੁੜੁ
ਨਿਭੰਕੁ ਕਾਮਾਨੁੜੁ ਪੁਨੁਜਾਨੁ ਪੁਨੁਜਾਨੁ.

ਸਿਖੀ ਸਿਖਿਆ ਗੁਰ ਵੀਚਾਰਿ ॥

ਗੁਰੁ ਨਿਭੰਕੁ ਕਾਮਾਨੁੜੁ ਜਿਹੁੜੁ ਤੇ ਸੰਸਾਰੁ ਵਧੈ ਪੁਨੁਜਾਨੁ ਵਧੈ.

ਨਦਰੀ ਕਰਮਿ ਲਘਾਏ ਪਾਰਿ ॥

ਗੁਰੁ ਨਿਭੰਕੁ ਕਾਮਾਨੁੜੁ, ਜਿਹੁੜੁ ਕਾਮਾਨੁੜੁ ਨਿਭੰਕੁ ਕਾਮਾਨੁੜੁ ਦੁਨੀਆ ਪੁਨੁਜਾਨੁ ਪੁਨੁਜਾਨੁ ਪੁਨੁਜਾਨੁ.

ਕੇਲੁ ਚਰਖਾ ਚਕੀ ਚਕੁ ॥

ਜਿਹੁੜੁ-ਸੰਸਾਰੁ; ਪੁਨੁਜਾਨੁ ਕਾਮਾਨੁੜੁ; ਸੰਸਾਰੁ ਕਾਮਾਨੁੜੁ; ਪੁਨੁਜਾਨੁ ਕਾਮਾਨੁੜੁ; ਪੁਨੁਜਾਨੁ ਕਾਮਾਨੁੜੁ.

ਬਲ ਵਾਰੇਲੇ ਬਹੁਤੁ ਅਨੰਤੁ ॥

ਨਿਭੰਕੁ ਕਾਮਾਨੁੜੁ, ਨਿਭੰਕੁ ਕਾਮਾਨੁੜੁ ਨਿਭੰਕੁ ਕਾਮਾਨੁੜੁ ਕਾਮਾਨੁੜੁ ਕਾਮਾਨੁੜੁ ਕਾਮਾਨੁੜੁ.

ਲਾਟੁ ਮਾਧਾਣੀਆ ਅਨਗਾਹ ॥

ਪੁਨੁਜਾਨੁ ਕਾਮਾਨੁੜੁ, ਪੁਨੁਜਾਨੁ ਕਾਮਾਨੁੜੁ ਕਾਮਾਨੁੜੁ, ਪੁਨੁਜਾਨੁ ਕਾਮਾਨੁੜੁ,

ਪੰਖੀ ਭਉਦੀਆ ਲੈਨਿ ਨ ਸਾਹ ॥

ਪੁਨੁਜਾਨੁ ਕਾਮਾਨੁੜੁ ਨਿਭੰਕੁ ਕਾਮਾਨੁੜੁ ਕਾਮਾਨੁੜੁ ਕਾਮਾਨੁੜੁ.

ਸੂਐ ਚਾੜਿ ਭਵਾਈਅਹਿ ਜੰਤ ॥

ਨਿਭੰਕੁ ਕਾਮਾਨੁੜੁ ਪੁਨੁਜਾਨੁ ਕਾਮਾਨੁੜੁ ਕਾਮਾਨੁੜੁ ਕਾਮਾਨੁੜੁ ਕਾਮਾਨੁੜੁ.

ਨਾਨਕ ਭਉਦੀਆ ਗਣਤ ਨ ਅੰਤ ॥

ਨਿਭੰਕੁ ਕਾਮਾਨੁੜੁ, ਪੁਨੁਜਾਨੁ ਕਾਮਾਨੁੜੁ ਨਿਭੰਕੁ ਕਾਮਾਨੁੜੁ ਕਾਮਾਨੁੜੁ ਕਾਮਾਨੁੜੁ ਕਾਮਾਨੁੜੁ ਕਾਮਾਨੁੜੁ ਕਾਮਾਨੁੜੁ ਕਾਮਾਨੁੜੁ.

ਬੰਧਨ ਬੰਧਿ ਭਵਾਏ ਸੇਇ ॥

ਨਿਭੰਕੁ ਕਾਮਾਨੁੜੁ ਕਾਮਾਨੁੜੁ ਕਾਮਾਨੁੜੁ ਕਾਮਾਨੁੜੁ ਕਾਮਾਨੁੜੁ ਕਾਮਾਨੁੜੁ ਕਾਮਾਨੁੜੁ ਕਾਮਾਨੁੜੁ.

ਪਇਐ ਕਿਰਤਿ ਨਚੈ ਸਭੁ ਕੋਇ ॥

ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥ ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥

ਨਚਿ ਨਚਿ ਹਸਹਿ ਚਲਹਿ ਸੇ ਰੋਇ ॥

ਸੁਖੁ ਪਾਵੈ ਸੁਖੁ ਆਇ ॥ ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥

ਉਡਿ ਨ ਜਾਹੀ ਸਿਧ ਨ ਹੋਹਿ ॥

ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥ ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥

ਨਚਣੁ ਕੁਦਣੁ ਮਨ ਕਾ ਚਾਉ ॥

ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥ ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥

ਨਾਨਕ ਜਿਨ੍ਹੁ ਮਨਿ ਭਉ ਤਿਨ੍ਹੁ ਮਨਿ ਭਾਉ ॥੨॥

ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥ ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥

ਪਉੜੀ ॥

ੴ ਸਤਿਗੁਰ ॥

ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥

ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥ ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥

ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥

ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥ ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥

ਜੇ ਲੇੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥

ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥ ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥

ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥

ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥ ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥

ਕੇ ਰਹੈ ਨ ਭਰੀਐ ਪਾਈਐ ॥੫॥

ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥ ਪੁਨ੍ਹਾ ਸੁਖੁ ਪਾਵੈ ਸੁਖੁ ਆਇ ॥

ਸਲੋਕ ਮਃ ੧ ॥

ੴ ਸਤਿਗੁਰ ॥

ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥

ਆਹੋਲਾਯਾਓ ਵੱਡੇ ਆਦਮੀ ਤੇ ਜੇਹੇ ਖੁਸ਼ੀ ਦੇ ਖੇਤਰ ਵਿਚ ਦੁਖੀ ਹੋਣਾ ਤੇ ਖੁਸ਼ੀ ਦੇ ਖੇਤਰ ਵਿਚ ਦੁਖੀ ਹੋਣਾ॥

ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥

ਜੇਹੇ ਜੇਹੇ ਮੁਕਤ ਹੋਣ ਵਾਲੇ, ਜੇਹੇ ਜੇਹੇ ਮੁਕਤ ਹੋਣ ਵਾਲੇ ਤੇ ਜੇਹੇ ਜੇਹੇ ਮੁਕਤ ਹੋਣ ਵਾਲੇ ਤੇ ਜੇਹੇ ਜੇਹੇ ਮੁਕਤ ਹੋਣ ਵਾਲੇ

ਹਿੰਦੂ ਸਾਲਾਹੀ ਸਾਲਾਹਿਨਿ ਦਰਸਨਿ ਰੂਪਿ ਅਪਾਰੁ ॥

ਪੁਰਖਾਂ ਦੇ ਆਹੁਣ ਵਾਲੇ ਤੇ ਆਹੁਣ ਵਾਲੇ ਤੇ ਆਹੁਣ ਵਾਲੇ ਤੇ ਆਹੁਣ ਵਾਲੇ

ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥

ਜੇਹੇ ਜੇਹੇ ਸਥਾਨ ਆਹੁਣ ਵਾਲੇ ਤੇ ਆਹੁਣ ਵਾਲੇ ਤੇ ਆਹੁਣ ਵਾਲੇ

ਜੇਗੀ ਸੁੰਨਿ ਧਿਆਵਨ੍ਹਿ ਜੇਤੇ ਅਲਖ ਨਾਮੁ ਕਰਤਾਰੁ ॥

ਜੇਹੇ ਜੇਹੇ ਆਹੁਣ ਵਾਲੇ ਤੇ ਆਹੁਣ ਵਾਲੇ

ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥

ਜੇਹੇ ਜੇਹੇ ਆਹੁਣ ਵਾਲੇ ਤੇ ਆਹੁਣ ਵਾਲੇ

ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥

ਜੇਹੇ ਜੇਹੇ ਆਹੁਣ ਵਾਲੇ ਤੇ ਆਹੁਣ ਵਾਲੇ

ਦੇ ਦੇ ਮੰਗਹਿ ਸਹਸਾ ਗੁਣਾ ਸੋਭ ਕਰੇ ਸੰਸਾਰੁ ॥

ਜੇਹੇ ਜੇਹੇ ਆਹੁਣ ਵਾਲੇ ਤੇ ਆਹੁਣ ਵਾਲੇ

ਚੇਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥

ਜੇਹੇ ਜੇਹੇ ਆਹੁਣ ਵਾਲੇ ਤੇ ਆਹੁਣ ਵਾਲੇ

ਇਕਿ ਹੋਦਾ ਖਾਇ ਚਲਹਿ ਐਥਾਉ ਤਿਨਾ ਭਿ ਕਾਈ ਕਾਰ ॥

ਜੇਹੇ ਜੇਹੇ ਆਹੁਣ ਵਾਲੇ ਤੇ ਆਹੁਣ ਵਾਲੇ

ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥

ਜੇਹੇ ਜੇਹੇ ਆਹੁਣ ਵਾਲੇ ਤੇ ਆਹੁਣ ਵਾਲੇ

ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥

ਸ਼ੇਰਮੁਖੀਆਂ ਦੀ ਉਮਰ: ਸ਼ੇਰਮੁਖੀ ਚੇਰਮੁਖੀ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥

ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥

ਨਾਮੁ ਆਧਾਰੁ, ਪੇ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥

ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥੧॥

ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥੧॥

ਮਃ ੧ ॥

ਨਾਮੁ ਆਧਾਰੁ, ਪੇ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥

ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਹੁਆਰ ॥

ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਹੁਆਰ ॥

ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥

ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥

ਜਲਿ ਜਲਿ ਰੇਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥

ਜਲਿ ਜਲਿ ਰੇਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥

ਨਾਨਕ ਜਿਨਿ ਕਰਤੈ ਕਾਰਣੁ ਕੀਆ ਸੇ ਜਾਣੈ ਕਰਤਾਰੁ ॥੨॥

ਨਾਨਕ ਜਿਨਿ ਕਰਤੈ ਕਾਰਣੁ ਕੀਆ ਸੇ ਜਾਣੈ ਕਰਤਾਰੁ ॥੨॥

ਪਉੜੀ ॥

ਪਉੜੀ ॥

ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥

ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥

ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥

ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥

ਹਉ ਵਿਚਿ ਜਾਤੀ ਜਿਨਸੀ ਖੋਵੈ ॥

ਪਿਕਾਰੀ ਦੁਹਾਈ ਅੰਗਰੇਜ਼ੀ ਤੇ ਅੰਗਰੇਜ਼ੀ ਦੇ ਦੁਹਾਈ ਤੇ ਅੰਗਰੇਜ਼ੀ ਦੇ ਦੁਹਾਈ

ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥

ਪਿਕਾਰੀ, ਅੰਗਰੇਜ਼ੀ ਤੇ ਅੰਗਰੇਜ਼ੀ ਦੇ ਦੁਹਾਈ ਤੇ ਅੰਗਰੇਜ਼ੀ ਦੇ ਦੁਹਾਈ ਤੇ ਅੰਗਰੇਜ਼ੀ ਦੇ ਦੁਹਾਈ

ਮੇਖ ਮੁਕਤਿ ਕੀ ਸਾਰ ਨ ਜਾਣਾ ॥

ਮੇਖ ਮੁਕਤਿ ਕੀ ਸਾਰ ਨ ਜਾਣਾ ॥

ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥

ਪਿਕਾਰੀ ਦੁਹਾਈ ਸਾਧਨ ਅੰਗਰੇਜ਼ੀ ਦੇ ਦੁਹਾਈ ਤੇ ਅੰਗਰੇਜ਼ੀ ਦੇ ਦੁਹਾਈ ਤੇ ਅੰਗਰੇਜ਼ੀ ਦੇ ਦੁਹਾਈ

ਹਉਮੈ ਕਰਿ ਕਰਿ ਜੰਤ ਉਪਾਇਆ ॥

ਪਿਕਾਰੀ ਦੁਹਾਈ ਸਾਧਨ ਸੁਖ ਤੇ ਦੁਖ ਦੁਹਾਈ

ਹਉਮੈ ਬੁਝੈ ਤਾ ਦਰੁ ਸੁਝੈ ॥

ਅੰਗਰੇਜ਼ੀ ਦੇ ਦੁਹਾਈ ਤੇ ਅੰਗਰੇਜ਼ੀ ਦੇ ਦੁਹਾਈ ਤੇ ਅੰਗਰੇਜ਼ੀ ਦੇ ਦੁਹਾਈ

ਗਿਆਨ ਵਿਹੂਣਾ ਕਥਿ ਕਥਿ ਲੁਝੈ ॥

ਗਿਆਨ ਵਿਹੂਣਾ ਕਥਿ ਕਥਿ ਲੁਝੈ ॥

ਨਾਨਕ ਹੁਕਮੀ ਲਿਖੀਐ ਲੇਖੁ ॥

ਨਾਨਕ ਹੁਕਮੀ ਲਿਖੀਐ ਲੇਖੁ ॥

ਜੇਹਾ ਵੇਖਹਿ ਤੇਹਾ ਵੇਖੁ ॥੧॥

ਜੇਹਾ ਵੇਖਹਿ ਤੇਹਾ ਵੇਖੁ ॥੧॥

ਮਹਲਾ ੨ ॥

ਮਹਲਾ ੨ ॥

ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥

ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥

ਹਉਮੈ ਏਈ ਬੰਧਨਾ ਫਿਰਿ ਫਿਰਿ ਜੇਨੀ ਪਾਹਿ ॥

ਹਉਮੈ ਏਈ ਬੰਧਨਾ ਫਿਰਿ ਫਿਰਿ ਜੇਨੀ ਪਾਹਿ ॥

ਹਉਮੈ ਕਿਥਹੁ ਉਪਜੈ ਕਿਤੁ ਸੰਜਮਿ ਇਹ ਜਾਇ ॥

ਕੁਹਿ ਫਲਸਾਫਾ ਹਰੇਕਿ ਨਿਦਾ? ਆਨੰਦੁ ਆਨੰਦੁ ਆਨੰਦੁ ॥

ਹਉਮੈ ਏਹੇ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥

ਏਹੁ ਕੁਹਿ ਨਿਕਾਮੁ ਨਿਕਾਮੁ ਨਿਕਾਮੁ ਆਨੰਦੁ ਆਨੰਦੁ ਆਨੰਦੁ ॥

ਹਉਮੈ ਦੀਰਘ ਰੇਗੁ ਹੈ ਦਾਰੂ ਭੀ ਇਸੁ ਮਾਹਿ ॥

ਕੁਹਿ ਆਨੰਦੁ ਆਨੰਦੁ ਆਨੰਦੁ ਆਨੰਦੁ ਆਨੰਦੁ ॥

ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥

ਨਿਕਾਮੁ ਨਿਕਾਮੁ ਨਿਕਾਮੁ ਆਨੰਦੁ ਆਨੰਦੁ ਆਨੰਦੁ ॥

ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥

ਨਿਕਾਮੁ ਨਿਕਾਮੁ ਨਿਕਾਮੁ ਆਨੰਦੁ ਆਨੰਦੁ ਆਨੰਦੁ ॥

ਪਉੜੀ ॥

ੴ ਸਤਿਗੁਰ ॥

ਸੇਵ ਕੀਤੀ ਸੰਤੋਖੀਈ ਜਿਨ੍ਹਹੀ ਸਚੇ ਸਚੁ ਧਿਆਇਆ ॥

ਨਿਕਾਮੁ ਨਿਕਾਮੁ ਨਿਕਾਮੁ ਆਨੰਦੁ ਆਨੰਦੁ ਆਨੰਦੁ ॥

ਓਨ੍ਹਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥

ਨਿਕਾਮੁ ਨਿਕਾਮੁ ਨਿਕਾਮੁ ਆਨੰਦੁ ਆਨੰਦੁ ਆਨੰਦੁ ॥

ਓਨ੍ਹਹੀ ਦੁਨੀਆ ਤੇੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥

ਨਿਕਾਮੁ ਨਿਕਾਮੁ ਨਿਕਾਮੁ ਆਨੰਦੁ ਆਨੰਦੁ ਆਨੰਦੁ ॥

ਤੂੰ ਬਖਸੀਸੀ ਅਗਲਾ ਨਿਤੁ ਦੇਵਹਿ ਚੜਹਿ ਸਵਾਇਆ ॥

ਨਿਕਾਮੁ ਨਿਕਾਮੁ ਨਿਕਾਮੁ ਆਨੰਦੁ ਆਨੰਦੁ ਆਨੰਦੁ ॥

ਵਡਿਆਈ ਵਡਾ ਪਾਇਆ ॥੭॥

ਨਿਕਾਮੁ ਨਿਕਾਮੁ ਨਿਕਾਮੁ ਆਨੰਦੁ ਆਨੰਦੁ ਆਨੰਦੁ ॥

ਸਲੋਕ ਮਃ ੧ ॥

ਨਿਕਾਮੁ ਨਿਕਾਮੁ ਨਿਕਾਮੁ ਆਨੰਦੁ ਆਨੰਦੁ ਆਨੰਦੁ ॥

ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥

ੴ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨ ਮੋਹਨੀ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥

ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥

ਪ੍ਰਕਾਸ਼ ਪ੍ਰਦਾਨ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥

ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥

ਸੇ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥

ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥

ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥

ਸੇ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥

ਤਿਸੁ ਜੇਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥

ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥

ਮਃ ੧ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥

ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੇਵਾ ਕਰੇ ॥

ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥

ਕੜੇ ਸੁਖੇ ਨਿਖਰਿ ਭੈਰਵ ਸਾਧਕੀ ਸੰਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥
ਪ੍ਰਸੰਨ੍ਹ ਹੋਇ ਸੁਖੀ ਭੋਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥

ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥

ਕੜੇ ਸੁਖੇ ਨਿਖਰਿ ਭੈਰਵ ਸਾਧਕੀ ਸੰਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥
ਪ੍ਰਸੰਨ੍ਹ ਹੋਇ ਸੁਖੀ ਭੋਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥

ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥

ਕੜੇ ਸੁਖੇ ਨਿਖਰਿ ਭੈਰਵ ਸਾਧਕੀ ਸੰਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥
ਪ੍ਰਸੰਨ੍ਹ ਹੋਇ ਸੁਖੀ ਭੋਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥

ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥

ਕੜੇ ਸੁਖੇ ਨਿਖਰਿ ਭੈਰਵ ਸਾਧਕੀ ਸੰਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥
ਪ੍ਰਸੰਨ੍ਹ ਹੋਇ ਸੁਖੀ ਭੋਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥

ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥੨॥

ਕੜੇ ਸੁਖੇ ਨਿਖਰਿ ਭੈਰਵ ਸਾਧਕੀ ਸੰਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥
ਪ੍ਰਸੰਨ੍ਹ ਹੋਇ ਸੁਖੀ ਭੋਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥

ਪਉੜੀ ॥

ੴ ਸਤਿਗੁਰ ॥

ਸਚਾ ਸਾਹਿਬੁ ਏਕੁ ਤੂੰ ਜਿਨਿ ਸਚੇ ਸਚੁ ਵਰਤਾਇਆ ॥

ਕੜੇ ਸੁਖੇ ਨਿਖਰਿ ਭੈਰਵ ਸਾਧਕੀ ਸੰਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥
ਪ੍ਰਸੰਨ੍ਹ ਹੋਇ ਸੁਖੀ ਭੋਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥

ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ਹੁਹੀ ਸਚੁ ਕਮਾਇਆ ॥

ਕੜੇ ਸੁਖੇ ਨਿਖਰਿ ਭੈਰਵ ਸਾਧਕੀ ਸੰਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥
ਪ੍ਰਸੰਨ੍ਹ ਹੋਇ ਸੁਖੀ ਭੋਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥

ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹੁ ਕੈ ਹਿਰਦੈ ਸਚੁ ਵਸਾਇਆ ॥

ਕੜੇ ਸੁਖੇ ਨਿਖਰਿ ਭੈਰਵ ਸਾਧਕੀ ਸੰਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥
ਪ੍ਰਸੰਨ੍ਹ ਹੋਇ ਸੁਖੀ ਭੋਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥

ਮੂਰਖ ਸਚੁ ਨ ਜਾਣਨ੍ਹੁਹੀ ਮਨਮੁਖੀ ਜਨਮੁ ਗਵਾਇਆ ॥

ਕੜੇ ਸੁਖੇ ਨਿਖਰਿ ਭੈਰਵ ਸਾਧਕੀ ਸੰਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥
ਪ੍ਰਸੰਨ੍ਹ ਹੋਇ ਸੁਖੀ ਭੋਗੇ ਪ੍ਰਸੰਨ੍ਹ ਹੋਇ ਸੁਖੀ ਭੋਗੇ ॥

ਵਿਚਿ ਦੁਨੀਆ ਕਾਹੇ ਆਇਆ ॥੮॥

ለምንਦਾਨ ነው ወደ ዓለም እንኳን የመጡት?

ਸਲੋਕੁ ਮਃ ੧ ॥

ስਲੋਕੁ: የመጀመሪያ ጉሩ

ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥

እኛ ማንበብ እና መጻሕፍት cartloads ማጥናት እና በማጥናት በኋላ መጻሕፍት ክምር ላይ ክምር ማድረግ እንኳ.

ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥

ብዙ መጻሕፍትን ካነበብን ጀልባ ወይም ብዙ ጉድጓዶች በእነሱ ሊሞሉ ይችላሉ.

ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥

ከአመት ዓመት ልናነባቸው እንችላለን፤ በአንድ ዓመት ውስጥ እንዳሉ ብዙ ወራት ልናነባቸው እንችላለን።

ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥

ሕይወታችንን በሙሉ ልናነባቸው እንችላለን፤ በትንፋሽ ሁሉ ልናነባቸው እንችላለን።

ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥

አዎ, ብቸኛው ነገር, ይህም የእርሱ ፍርድ ቤት ውስጥ ይቆጥራል የእሱን ምስጋና እየዘፈነ እና ስሙ ላይ ማሰላሰል ነው። ሁሉም ነገር በአንድ ሰው ኢጎ ውስጥ እንደ መንከራተት ነው።

ਮਃ ੧ ॥

ስਲੋਕੁ: የመጀመሪያ ጉሩ

ਲਿਖਿ ਲਿਖਿ ਪੜਿਆ ॥ਤੇਤਾ ਕੜਿਆ ॥

አንድ ሰው ሲጽፍ እና ሲያነብ, እሱ የበለጠ እራሳዊና እብራተኛ ይሆናል.

ਬਹੁ ਤੀਰਥ ਭਵਿਆ ॥ਤੇਤੇ ਲਵਿਆ ॥

አንድ ሰው በቅዱስ የሐጅ መቅደስ ላይ ይንከራተታል, የበለጠ አንድ ሰው ምንም ፋይዳ የሌለው (እንደ ቁራ) ያወራል.

ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥

አንድ ሰው የሃይማኖት ልብስ በለበሰ ቁጥር ለራሱ የበለጠ ጭንቀት ያስከትላል.

ਸਹੁ ਵੇ ਜੀਆ ਅਪਣਾ ਕੀਆ ॥

ወዳጄ ሆይ: የራስዎን ድርጊት የሚያስከትለውን መዘዝ መቋቋም አለብዎት።

ਅੰਨੁ ਨ ਖਾਇਆ ਸਾਦੁ ਗਵਾਇਆ ॥

አንድ ሰው ምግብን ባለመመገብ ምንም ዓይነት መንፈሳዊ ጠቀሜታ አላገኘም፣ በቀለሉ በመደሰት የመደሰት እድሉን አጥቷል።

ਬਹੁ ਦੁਖੁ ਪਾਇਆ ਦੂਜਾ ਭਾਇਆ ॥

ምክንያቱም የሁለትዮሽ ፍቅር (አምላክን አፍቃሪ እና ማስታወስ ሌላ ልምዶች)፣ እሱ ብዙ ደርሶበታል ህመም።

ਬਸਤጠੁ ਨ ਪਹਿਰੈ ॥ ਅਹਿਨਿਸਿ ਕਹਰੈ ॥

ማንኛውም ልብስ የማይለብስ ሰው፣ ሰውነቱን ለከባድ የአየር ሁኔታ በማስገባት ሌሊትና ቀን ይሠቃያል።

ਮੇਨਿ ਵਿਗੁጠਾ ॥ ਕਿਉ ਜਾਗੈ ਗੁਰ ਬਿਨੁ ਸੁጠਾ ॥

በዝምታ ተጠምዶ አንድ ሰው ተሳሳተ (ከጻድቃን መንገድ)። ያለ ጉራጌው አስተምህሮ እንዴት ከድንቁርና እንቅልፍ ሊነቃቃ ይችላል?

ਪਗ ਉਪੇਤਾਣਾ ॥ ਅਪਣਾ ਕੀਆ ਕਮਾਣਾ ॥

በባዶ እግሩ የሚሄድ ሰው እግሩን በመጉዳት ከራሱ ድርጊት ይሠቃያል።

ਅਲੁ ਮਲੁ ਖਾਈ ਸਿਰਿ ਛਾਈ ਪਾਈ ॥

አንድ የቆሽሽ የተረፈውን የሚበላ እና በራሱ ላይ አመድ ይጥላል፣

ਮੂਰਖਿ ਅੰਧੈ ਪਤਿ ਗਵਾਈ ॥

ዓይነ ስውሩ ሞኝነት (አለቀቂ) ሰው ክብሩን አጥቷል።

ਵਿਣੁ ਨਾਵੈ ਕਿਛੁ ਥਾਇ ਨ ਪਾਈ ॥

በእግዚአብሔር ስም ላይ ማሰላሰል ከሌለ በፍርድ ቤቱ ውስጥ ምንም ነገር አይፈቀድም።

ਰਹੈ ਬੇਬਾਣੀ ਮੜੀ ਮਸਾਣੀ ॥

አንድ ሰው በምድረ በዳ፣ በመቃብር በታዎች ወይም በመቃብር ስፍራዎች ውስጥ ሊኖር ይችላል፣

ਅੰਧੁ ਨ ਜਾਣੈ ਫਿਰਿ ਪਛੁጠਾਣੀ ॥

እንዲህ ዓይነቱ መንፈሳዊ ዓይነ ስውር ሰው እግዚአብሔርን ለመገንዘብ ትክክለኛውን መንገድ አያውቅም፣ በመጨረሻም ይጸጸታል እና ንስሐ ይገባል።

ਸਤਿਗੁਰੁ ਭੇጥੇ ਸੇ ਸੁਖੁ ਪਾਏ ॥

እውነተኛውን ጉሩ የሚያገኘው እርሱ ብቻ ነው ሰላም የሚያገኘው።

ਹਰਿ ਕਾ ਨਾਮੁ ਮੰਨਿ ਵਸਾਏ ॥

ਸਾਹਿਬਜ਼ਾਦਾ ਰਾਮਾਨੰਦਾ ਰਾਮ ਨਿਕਾਮਾਦਿ ਆਦਿ ਸੁਖਾਨੰਦਾ।

ਨਾਨਕ ਨਦਰਿ ਕਰੇ ਸੇ ਪਾਏ ॥

ਕਾ, ਨਿਕਾਮਾਦਿ ਆਦਿ ਸੁਖਾਨੰਦਾ ਨਿਕਾਮਾਦਿ ਆਦਿ ਸੁਖਾਨੰਦਾ।

ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥

ਨਿਕਾਮਾਦਿ ਆਦਿ ਸੁਖਾਨੰਦਾ ਨਿਕਾਮਾਦਿ ਆਦਿ ਸੁਖਾਨੰਦਾ।

ਪਉੜੀ ॥

ੴ ਸਤਿਗੁਰ ॥

ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥

ਨਿਕਾਮਾਦਿ ਆਦਿ ਸੁਖਾਨੰਦਾ ਨਿਕਾਮਾਦਿ ਆਦਿ ਸੁਖਾਨੰਦਾ।

ਨਾਨਕ ਕਰਮਾ ਬਾਹਰੇ ਦਰਿ ਢੇਅ ਨ ਲਹਨ੍ਹੀ ਧਾਵਦੇ ॥

ਨਿਕਾਮਾਦਿ ਆਦਿ ਸੁਖਾਨੰਦਾ ਨਿਕਾਮਾਦਿ ਆਦਿ ਸੁਖਾਨੰਦਾ।

ਇਕਿ ਮੂਲੁ ਨ ਬੁਝਿਨ੍ਹੁ ਆਪਣਾ ਅਣਹੋਦਾ ਆਪੁ ਗਣਾਇਦੇ ॥

ਨਿਕਾਮਾਦਿ ਆਦਿ ਸੁਖਾਨੰਦਾ ਨਿਕਾਮਾਦਿ ਆਦਿ ਸੁਖਾਨੰਦਾ।

ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥

ਨਿਕਾਮਾਦਿ ਆਦਿ ਸੁਖਾਨੰਦਾ ਨਿਕਾਮਾਦਿ ਆਦਿ ਸੁਖਾਨੰਦਾ।

ਤਿਨ੍ਹੁ ਮੰਗਾ ਜਿ ਤੁਝੈ ਧਿਆਇਦੇ ॥੯॥

ਨਿਕਾਮਾਦਿ ਆਦਿ ਸੁਖਾਨੰਦਾ ਨਿਕਾਮਾਦਿ ਆਦਿ ਸੁਖਾਨੰਦਾ।

ਸਲੋਕੁ ਮਃ ੧ ॥

ਨਿਕਾਮਾਦਿ ਆਦਿ ਸੁਖਾਨੰਦਾ ਨਿਕਾਮਾਦਿ ਆਦਿ ਸੁਖਾਨੰਦਾ।

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥

ਨਿਕਾਮਾਦਿ ਆਦਿ ਸੁਖਾਨੰਦਾ ਨਿਕਾਮਾਦਿ ਆਦਿ ਸੁਖਾਨੰਦਾ।

ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥

ੴ ਸਾਹਿਬਾਨਾ ਨਾਮੁ ਚਿੰਤਿ ਕਰਿ ਸਦਾ ॥ ਕੀਰਤੀ ਸੁਣਿ ਮਨੁ ਰਹਿ ਸੀਐ ॥ ਤਾ ਪਾਏ ਮੋਖ ਦੁਆਰੁ ॥
ੴ ਸਾਹਿਬਾਨਾ ਨਾਮੁ ਚਿੰਤਿ ਕਰਿ ਸਦਾ ॥ ਕੀਰਤੀ ਸੁਣਿ ਮਨੁ ਰਹਿ ਸੀਐ ॥ ਤਾ ਪਾਏ ਮੋਖ ਦੁਆਰੁ ॥

ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥

ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥
ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥

ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ ॥

ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ ॥
ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ ॥

ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥

ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥
ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥

ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥

ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥
ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥

ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥

ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥
ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥

ਸਤਿਗੁਰੂ ਨੇ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥

ਸਤਿਗੁਰੂ ਨੇ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥
ਸਤਿਗੁਰੂ ਨੇ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥

ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥

ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥

ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥੨॥

ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥੨॥
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥੨॥

ਪਉੜੀ ॥

ੴ ਸਾਹਿਬਾਨਾ ਨਾਮੁ ਚਿੰਤਿ ਕਰਿ ਸਦਾ ॥

ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥

ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥
ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥

ਕੁੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥

ਕੁੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥
ਕੁੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥

ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥

ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥
ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥

ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹੁਹਾ ਦੀ ਪਾਈਐ ॥

በጣም አስቀድሞ ከተቀመጠ, አንድ ሰው ቅዱሳንን በትዕታና ለማገልገል ያገኛል.

ਮਤਿ ਬੇੜੀ ਸੇਵ ਗਵਾਈਐ ॥੧੦॥

በእኛ ውስጥ የሚሰጠው ችሎታ ምክንያት, ከራስ ወዳድ አገልግሎት መልካምነት እናጣለን.

ਸਲੋਕੁ ਮਃ ੧ ॥

ስሎክ, የመጀመሪያ ጉሩ:

ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥

ጸድቅ ኑሮ ብርቅ ሆኗል፤ ውሸት በየቦታው እየተዘዋወረ፤ በካሊዩግ ኃጢአትና ክፋት ምክንያት ሰዎች እንደ አጋንንት ጠባይ እያሳዩ ነው።

ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥

በጽድቅ የኖሩት (የጽድቅን ዘር በአእምሮአቸው ውስጥ የተተከሉ) በክብር ወጥተዋል። አእምሮአቸው በሁለትነት የተከፋፈለ፤ የጽድቅ ዘር እንዴት በአዕምሯቸው ውስጥ ሊበቅል ይችላል?

ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥

አእምሮ በሁለትዮሽ ካልተከፋፈለ እና እንደ ማለዳ ቀዝቃዛና የተረጋጋ ከበቢ አየር ካለ ለእግዚአብሔር የፍቅር ዘር ይበቅላል።

ਨਾਨਕ ਪਾਹੈ ਬਾਹਰਾ ਕੇਰੈ ਰੰਗੁ ਨ ਸੋਇ ॥

አዎ, ልክ ቅድመ-ህክምና ያለ እንደ, አንድ ጥሬ ጨርቅ ውብ የተነከረ ማግኘት አይደለም.

ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥

በተመሳሳይም አእምሮን በእግዚአብሔር ፍቅር ውስጥ ለማስገባት ቅድመ-ህክምናው (ለአእምሮ) በትጋት በመሥራት እግዚአብሔርን መፍራት ያዳብራል.

ਨਾਨਕ ਭਗਤੀ ਜੇ ਰਧੈ ਕੂੜੈ ਸੋਇ ਨ ਕੋਇ ॥੧॥

እንግዲህ, በዚህ መንገድ አእምሮ የእግዚአብሔር ፍቅር እና ያደሩ ጋር ተሞልቶ ጊዜ, ከዚያም ውሸት ምንም ሐሳብ ውስጥ ይነሳል.

ਮਃ ੧ ॥

ስሎክ, የመጀመሪያ ጉሩ:

ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥

(በዓለም ላይ ያሉት ሁኔታዎች ጎስቋለ፣ ይመስላል) ስግብግብነትም ሆነ ኃጢአት ንጉሡና ረዳቱ ሆነዋል፤ ውሸትም ዋና ሥራ አስፈጻሚ ነው።

ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥

ਸਾਝੋਂ ਨੂੰ ਵੇਖ ਕੇ ਹਮੇਸ਼ਾ ਚਿੰਤਾ ਹੁੰਦੀ ਹੈ ਕਿ ਕੀ ਕਰਨਾ ਹੈ। ਇਹ ਸਮਝਣਾ ਹੈ ਕਿ ਕੀ ਕਰਨਾ ਹੈ। ਇਹ ਸਮਝਣਾ ਹੈ ਕਿ ਕੀ ਕਰਨਾ ਹੈ।

ਅੰਧੀ ਰਯਤਿ ਗਿਆਨ ਵਿਹੁਣੀ ਭਾਹਿ ਭਰੇ ਮੁਰਦਾਰੁ ॥

ਅੰਧਾਰ ਵਿੱਚ ਚੱਲਣਾ ਹੈ। ਇਹ ਸਮਝਣਾ ਹੈ ਕਿ ਕੀ ਕਰਨਾ ਹੈ। ਇਹ ਸਮਝਣਾ ਹੈ ਕਿ ਕੀ ਕਰਨਾ ਹੈ।

ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥

ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥

ਉਚੇ ਕੂਕਹਿ ਵਾਦਾ ਗਾਵਹਿ ਜੇਯਾ ਕਾ ਵੀਚਾਰੁ ॥

ਉਚੇ ਕੂਕਹਿ ਵਾਦਾ ਗਾਵਹਿ ਜੇਯਾ ਕਾ ਵੀਚਾਰੁ ॥

ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥

ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥

ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥

ਸੁਖਦੁਖਿ ਸੰਸਾਰੀ ਭੰਗੁ ਅਠਿ ਕਰਹਿ ਧਰਮੁ ਪਰਮੁ ਚਿਤੁ ਲਗਾਵਹਿ ॥ ਸੁਖਦੁਖਿ ਭੰਗੁ ਅਠਿ ਕਰਹਿ ਧਰਮੁ ਪਰਮੁ ਚਿਤੁ ਲਗਾਵਹਿ ॥

ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥

ਜੇ ਚਿਤੁ ਨ ਲਗਾਵਹਿ ॥ ਸੁਖਦੁਖਿ ਭੰਗੁ ਅਠਿ ਕਰਹਿ ਧਰਮੁ ਪਰਮੁ ਚਿਤੁ ਲਗਾਵਹਿ ॥ ਜੇ ਚਿਤੁ ਨ ਲਗਾਵਹਿ ॥ ਸੁਖਦੁਖਿ ਭੰਗੁ ਅਠਿ ਕਰਹਿ ਧਰਮੁ ਪਰਮੁ ਚਿਤੁ ਲਗਾਵਹਿ ॥

ਸਭੁ ਕੇ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥

ਹੋਈ ਘਟਿ ਨ ਕੋਈ ਆਖੈ ॥ ਸੁਖਦੁਖਿ ਭੰਗੁ ਅਠਿ ਕਰਹਿ ਧਰਮੁ ਪਰਮੁ ਚਿਤੁ ਲਗਾਵਹਿ ॥

ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥੨॥

ਸੁਖਦੁਖਿ ਭੰਗੁ ਅਠਿ ਕਰਹਿ ਧਰਮੁ ਪਰਮੁ ਚਿਤੁ ਲਗਾਵਹਿ ॥ ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥੨॥

ਮਃ ੧ ॥

Salok, ਪੰਜਾਬੀ ਸ਼ਾਇਰੀ: ਗੁਰੂ ਨਾਨਕ:

ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥

ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥ ਸੁਖਦੁਖਿ ਭੰਗੁ ਅਠਿ ਕਰਹਿ ਧਰਮੁ ਪਰਮੁ ਚਿਤੁ ਲਗਾਵਹਿ ॥

ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥

ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥ ਸੁਖਦੁਖਿ ਭੰਗੁ ਅਠਿ ਕਰਹਿ ਧਰਮੁ ਪਰਮੁ ਚਿਤੁ ਲਗਾਵਹਿ ॥

ਅਗੈ ਜਾਤਿ ਨ ਜੇਰੁ ਹੈ ਅਗੈ ਜੀਉ ਨਵੇ ॥

ਅਗੈ ਜਾਤਿ ਨ ਜੇਰੁ ਹੈ ਅਗੈ ਜੀਉ ਨਵੇ ॥ ਸੁਖਦੁਖਿ ਭੰਗੁ ਅਠਿ ਕਰਹਿ ਧਰਮੁ ਪਰਮੁ ਚਿਤੁ ਲਗਾਵਹਿ ॥

ਜਿਨ ਕੀ ਲੇਖੈ ਪਤਿ ਪਵੈ ਚੰਗੇ ਸੋਈ ਕੋਇ ॥੩॥

ਜਿਨ ਕੀ ਲੇਖੈ ਪਤਿ ਪਵੈ ਚੰਗੇ ਸੋਈ ਕੋਇ ॥੩॥ ਸੁਖਦੁਖਿ ਭੰਗੁ ਅਠਿ ਕਰਹਿ ਧਰਮੁ ਪਰਮੁ ਚਿਤੁ ਲਗਾਵਹਿ ॥

ਪਉੜੀ ॥

ੴ ਸਤਿਗੁਰੁ ॥

ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥

ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ.; ਚਿਤ੍ਰ ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ, ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ.

ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥

ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ.; ਚਿਤ੍ਰ ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ, ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ.

ਇਕਨਾ ਨੇ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥

ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ.; ਚਿਤ੍ਰ ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ, ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ.

ਗੁਰੁ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥

ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ.; ਚਿਤ੍ਰ ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ, ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ.

ਸਹਜੇ ਹੀ ਸਚਿ ਸਮਾਇਆ ॥੧੧॥

ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ.; ਚਿਤ੍ਰ ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ, ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ.

ਸਲੋਕੁ ਮਃ ੧ ॥

ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ.; ਚਿਤ੍ਰ ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ, ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ.

ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥

ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ.; ਚਿਤ੍ਰ ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ, ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ.

ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥

ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ.; ਚਿਤ੍ਰ ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ, ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ.

ਬਲਿਹਾਰੀ ਕੁਦਰਤਿ ਵਸਿਆ ॥

ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ.; ਚਿਤ੍ਰ ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ, ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ.

ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥

ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ.; ਚਿਤ੍ਰ ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ, ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ.

ਜਾਤਿ ਮਹਿ ਜੇਤਿ ਜੇਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥

ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ.; ਚਿਤ੍ਰ ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ, ਸ਼੍ਰੀਮਦ੍ਰਾਮਾਨੁਜਾਚਾਰਿਤ੍ਰਮੁ ਉਪ੍ਰ. ੨੨੮ ਨਿਬੰਧਨੀ ੧੯ ਕਹਿਲੋਕੀਯਾ.

ਤੂੰ ਸਚਾ ਸਾਹਿਬੁ ਸਿਫਤਿ ਸੁਆਲਿਹਉ ਜਿਨਿ ਕੀਤੀ ਸੇ ਪਾਰਿ ਪਇਆ ॥

ਕਸ਼ਮਲਾਹਿ ਉਪ: ਕਨਿਤ ਕੰਨਿਤਿਓ ਚੁਠਾ ਨਿ; ਪਕਿਨਿਓ ਸ਼ਮਿਓ ਨਿਕਸ਼ਮ ਕੰਨਿ ਨਿ: ਸ਼ਮਿਓਕੋਉ-
ਪਕਸ਼ਮਿਓ ਸੰਨਿ, ਨਿਕਸ਼ਮਿਓਕੋ ਓਲਸ਼ਮ ਕੰਨਿਓਓ ਨਿ ਪਕਿਨਿਓ ਨਿ.

ਕਹੁ ਨਾਨਕ ਕਰਤੇ ਕੀਆ ਬਾਤਾ ਜੇ ਕਿਛੁ ਕਰਣਾ ਸੁ ਕਰਿ ਰਹਿਆ ॥੨॥

ਕਸ਼ਮ, ਪਕਿਨਿਓ ਸ਼ਮਿਓਕੋ ਸ਼ਮਿਓਕੋ; ਕੰਨਿਓ ਸ਼ਮਿਓਕੋ ਪਕਿਨਿਓ ਉਪ, ਕੰਨਿਓ ਕੰਨਿਓਕੋ ਨਿ.

ਮਃ ੨ ॥

ਨਿਕਸ਼ਮ, ਉਪਕੋ ਕੰਨਿਓ:

ਜੇਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥

ਪਕਿਨਿਓ ਕੰਨਿਓਕੋ ਸ਼ਮਿਓਕੋ ਸ਼ਮਿਓਕੋਕੋ ਨਿਕਸ਼ਮਿਓਕੋ ਨਿ; ਕੰਨਿਓ ਪਕਿਨਿਓਕੋ ਸ਼ਮਿਓਕੋ (ਪਕਿਨਿਓਕੋ ਕੰਨਿਓ)
ਨਿਕਸ਼ਮਿਓਕੋ ਨਿਕਸ਼ਮਿਓਕੋ ਕੰਨਿਓਕੋ ਸ਼ਮਿਓਕੋਕੋ ਨਿ.

ਖੜੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥

ਪਕਿਨਿਓਕੋਕੋ ਸ਼ਮਿਓਕੋ ਨਿਕਸ਼ਮਿਓਕੋ ਸ਼ਮਿਓਕੋਕੋ ਸ਼ਮਿਓਕੋਕੋ ਨਿ, ਕੰਨਿਓ ਪਕਿਨਿਓਕੋਕੋ ਸ਼ਮਿਓਕੋਕੋ ਕੰਨਿਓਕੋਕੋ
ਸ਼ਮਿਓਕੋਕੋ ਨਿ.

ਸਰਬ ਸਬਦੰ ਏਕ ਸਬਦੰ ਜੇ ਕੇ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥

ਨਿਕਸ਼ਮਿਓਕੋ ਸ਼ਮਿਓਕੋ ਸ਼ਮਿਓਕੋ ਨਿਕਸ਼ਮਿਓਕੋਕੋ ਨਿਕਸ਼ਮਿਓਕੋ ਨਿ: ਕੰਨਿਓਕੋ ਸ਼ਮਿਓਕੋਕੋ ਸ਼ਮਿਓਕੋਕੋ
ਪਕਿਨਿਓਕੋਕੋ ਕੰਨਿਓਕੋਕੋ ਨਿਕਸ਼ਮਿਓਕੋਕੋ ਨਿਕਸ਼ਮਿਓਕੋਕੋ ਨਿਕਸ਼ਮਿਓਕੋਕੋ ਨਿ: ਕੰਨਿਓਕੋ ਕੰਨਿਓਕੋਕੋ
ਪਕਿਨਿਓਕੋਕੋ ਨਿ.

ਮਃ ੨ ॥

ਨਿਕਸ਼ਮ, ਉਪਕੋ ਕੰਨਿਓ:

ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥

ਕੰਨਿਓ ਕੰਨਿਓਕੋ ਪਕਿਨਿਓਕੋਕੋ ਉਪ ਕੰਨਿਓਕੋ ਨਿਕਸ਼ਮਿਓਕੋ ਨਿ.

ਆਤਮਾ ਬਾਸੁਦੇਵਸਿਯਜ ਜੇ ਕੇ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥

ਕੰਨਿਓ ਸ਼ਮਿਓਕੋਕੋ ਪਕਿਨਿਓਕੋ, ਨਿਕਸ਼ਮਿਓਕੋ ਕੰਨਿਓਕੋ ਕੰਨਿਓਕੋਕੋ ਨਿ, ਕੰਨਿਓਕੋ ਕੰਨਿਓਕੋ ਕੰਨਿਓਕੋਕੋ ਨਿ: ਕੰਨਿਓਕੋ
Nanak ਕੰਨਿਓਕੋ ਕੰਨਿਓਕੋ ਨਿ.

ਮਃ ੧ ॥

ਨਿਕਸ਼ਮ: ਪਕਿਨਿਓਕੋਕੋ ਕੰਨਿਓ:

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥

ਉਪ ਨਿਕਸ਼ਮਿਓਕੋ ਕੰਨਿਓਕੋਕੋ ਨਿਕਸ਼ਮਿਓਕੋਕੋ ਕੰਨਿਓਕੋਕੋ ਨਿ: ਕੰਨਿਓਕੋ ਕੰਨਿਓਕੋਕੋ ਕੰਨਿਓਕੋਕੋ
ਕੰਨਿਓਕੋਕੋ ਨਿ.

ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥

ਨਿਰਮਲਗੁਣਾ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥
ਨਿਰਮਲਗੁਣਾ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥

ਪਉੜੀ ॥

੮੦੬

ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥

ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥
ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥

ਜੇਹਾ ਘਾਲੇ ਘਾਲਣਾ ਤੇਵੇਹੇ ਨਾਉ ਪਚਾਰੀਐ ॥

ਜੇਹਾ ਘਾਲੇ ਘਾਲਣਾ ਤੇਵੇਹੇ ਨਾਉ ਪਚਾਰੀਐ ॥
ਜੇਹਾ ਘਾਲੇ ਘਾਲਣਾ ਤੇਵੇਹੇ ਨਾਉ ਪਚਾਰੀਐ ॥

ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥

ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥

ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥

ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥
ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥

ਮੁਹਿ ਚਲੈ ਸੁ ਅਗੈ ਮਾਰੀਐ ॥੧੨॥

ਮੁਹਿ ਚਲੈ ਸੁ ਅਗੈ ਮਾਰੀਐ ॥੧੨॥
ਮੁਹਿ ਚਲੈ ਸੁ ਅਗੈ ਮਾਰੀਐ ॥੧੨॥

ਸਲੋਕੁ ਮਃ ੧ ॥

Salok, ਪੰਜਵੇਂ ਸਲੋਕੁ ਮਃ ੧ ॥

ਨਾਨਕ ਮੇਰੁ ਸਰੀਰ ਕਾ ਇਕੁ ਰਬੁ ਇਕੁ ਰਥਵਾਰੁ ॥

ਨਾਨਕ ਮੇਰੁ ਸਰੀਰ ਕਾ ਇਕੁ ਰਬੁ ਇਕੁ ਰਥਵਾਰੁ ॥
ਨਾਨਕ ਮੇਰੁ ਸਰੀਰ ਕਾ ਇਕੁ ਰਬੁ ਇਕੁ ਰਥਵਾਰੁ ॥

ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥

ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥
ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥

ਸਤਜੁਗਿ ਰਬੁ ਸੰਤੋਖ ਕਾ ਧਰਮੁ ਅਗੈ ਰਥਵਾਰੁ ॥

ਸਤਜੁਗਿ ਰਬੁ ਸੰਤੋਖ ਕਾ ਧਰਮੁ ਅਗੈ ਰਥਵਾਰੁ ॥
ਸਤਜੁਗਿ ਰਬੁ ਸੰਤੋਖ ਕਾ ਧਰਮੁ ਅਗੈ ਰਥਵਾਰੁ ॥

ਤ੍ਰੇਤੈ ਰਥੁ ਜਤੈ ਕਾ ਜੇਰੁ ਅਗੈ ਰਥਵਾਹੁ ॥

ਪਿੱਛੇ ਰਥੁ ਜਤੈ ਕਾ ਜੇਰੁ ਅਗੈ ਰਥਵਾਹੁ ॥
ਪਿੱਛੇ ਰਥੁ ਜਤੈ ਕਾ ਜੇਰੁ ਅਗੈ ਰਥਵਾਹੁ ॥

ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥

Duapar Hਮਾਨ ਘੋਰੁ, ਤਿੱਠੁ ਘੋਰੁ ਅਗੈ ਰਥਵਾਹੁ ॥
Duapar Hਮਾਨ ਘੋਰੁ, ਤਿੱਠੁ ਘੋਰੁ ਅਗੈ ਰਥਵਾਹੁ ॥

ਕਲਜੁਗਿ ਰਥੁ ਅਗਨਿ ਕਾ ਕੁਤੁ ਅਗੈ ਰਥਵਾਹੁ ॥੧॥

ਪਿੱਛੇ ਰਥੁ ਅਗਨਿ ਕਾ ਕੁਤੁ ਅਗੈ ਰਥਵਾਹੁ ॥੧॥
ਪਿੱਛੇ ਰਥੁ ਅਗਨਿ ਕਾ ਕੁਤੁ ਅਗੈ ਰਥਵਾਹੁ ॥੧॥

ਮਃ ੧ ॥

ਮਃ ੧ ॥
ਮਃ ੧ ॥

ਸਾਮ ਕਰੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਰੇ ॥ ਸਤੁ ਕੇ ਸਚਿ ਸਮਾਵੈ ॥

Sam Karai Setambharu Suamii Sach Mahi Achhai Sachhi Rari ॥ Satu Ke Sachhi Samavai ॥
ਸਾਮ ਕਰੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਰੇ ॥ ਸਤੁ ਕੇ ਸਚਿ ਸਮਾਵੈ ॥

ਰਿਗੁ ਕਰੈ ਰਹਿਆ ਭਰਪੂਰਿ ॥ ਰਾਮ ਨਾਮੁ ਦੇਵਾ ਮਹਿ ਸੂਰੁ ॥

Riguru Karai Rahiaya Bharpuri ॥ Ram Namu Deva Mahi Suru ॥
ਰਿਗੁ ਕਰੈ ਰਹਿਆ ਭਰਪੂਰਿ ॥ ਰਾਮ ਨਾਮੁ ਦੇਵਾ ਮਹਿ ਸੂਰੁ ॥

ਨਾਇ ਲਇਐ ਪਰਾਛਤ ਜਾਹਿ ॥ ਨਾਨਕ ਤਉ ਮੇਖੰਤਰੁ ਪਾਹਿ ॥

Nai Laiyai Parachhat Jahi ॥ Nanak Tau Mekhantar Paahi ॥
ਨਾਇ ਲਇਐ ਪਰਾਛਤ ਜਾਹਿ ॥ ਨਾਨਕ ਤਉ ਮੇਖੰਤਰੁ ਪਾਹਿ ॥

ਜੁਜ ਮਹਿ ਜੇਰਿ ਛਲੀ ਚੰਦ੍ਰਾਵਲਿ ਕਾਨ੍ਹਹੁ ਕ੍ਰਿਸਨੁ ਜਾਦਮੁ ਭਇਆ ॥

Juj Mahi Jeri Chhali Chandravali Kanuhu Krishnu Jadamu Bhaiya ॥
ਜੁਜ ਮਹਿ ਜੇਰਿ ਛਲੀ ਚੰਦ੍ਰਾਵਲਿ ਕਾਨ੍ਹਹੁ ਕ੍ਰਿਸਨੁ ਜਾਦਮੁ ਭਇਆ ॥

ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ ॥

Parjaatu Gopii Lai Aaiya Bindrabhan Mahi Rang Kiiya ॥
ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ ॥

ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ ॥

Kali Mahi Bedu Atharaban Huiya Nau Khudaai Alahu Bhaiya ॥
ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ ॥

ਨੀਲ ਬਸਤ੍ਰੁ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥

Neel Bastaru Le Kapre Pahire Turak Pathani Amalu Kiiya ॥
ਨੀਲ ਬਸਤ੍ਰੁ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥

ਚਾਰੇ ਵੇਦ ਹੋਏ ਸਚਿਆਰ ॥

ਨਿਰਮਲ ਸਾਧਨਾਂ ਹੋ ਕੇ ਫਿਰੀਓ ਪਿਆਰੀ ਸੁਖ ਸਾਧਨਾਂ ਵਾਲੀਆਂ ਰਚੀਆਂ ਆਉਣੀਆਂ ਜੋ ਆਪਣੇ ਹਿਰਦੇ ਵਿਚ ਰਹਿਣੀਆਂ ਚਾਹੀਆਂ।

ਪੜ੍ਹਹਿ ਗੁਣਹਿ ਤਿਨ੍ਹਹੁ ਚਾਰ ਵੀਚਾਰ ॥

ਨਿਰਮਲ ਸਾਧਨਾਂ ਵਾਲੀਆਂ ਪਿਆਰੀਆਂ ਅਤੇ ਨਿਰਮਲ ਸਾਧਨਾਂ ਵਾਲੀਆਂ ਆਉਣੀਆਂ ਜੋ ਆਪਣੇ ਹਿਰਦੇ ਵਿਚ ਰਹਿਣੀਆਂ ਚਾਹੀਆਂ।

ਭਾਉ ਭਗਤਿ ਕਰਿ ਨੀਚੁ ਸਦਾਏ ॥ ਤਉ ਨਾਨਕ ਮੇਖੰਤਰੁ ਪਾਏ ॥੨॥

ਅਤੇ, ਨਾਨਕ, ਨਿਰਮਲ ਸਾਧਨਾਂ ਵਾਲੀਆਂ ਅਤੇ ਨਿਰਮਲ ਸਾਧਨਾਂ ਵਾਲੀਆਂ ਆਉਣੀਆਂ ਜੋ ਆਪਣੇ ਹਿਰਦੇ ਵਿਚ ਰਹਿਣੀਆਂ ਚਾਹੀਆਂ।

ਪਉੜੀ ॥

ੴ ਸਤਿਗੁਰ ॥

ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥

ਅਤੇ ਨਿਰਮਲ ਸਾਧਨਾਂ ਵਾਲੀਆਂ ਆਉਣੀਆਂ ਜੋ ਆਪਣੇ ਹਿਰਦੇ ਵਿਚ ਰਹਿਣੀਆਂ ਚਾਹੀਆਂ।

ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍ਹਹੀ ਨੇਤ੍ਰੀ ਜਗਤੁ ਨਿਹਾਲਿਆ ॥

ਨਿਰਮਲ ਸਾਧਨਾਂ ਵਾਲੀਆਂ ਆਉਣੀਆਂ ਜੋ ਆਪਣੇ ਹਿਰਦੇ ਵਿਚ ਰਹਿਣੀਆਂ ਚਾਹੀਆਂ।

ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥

ਨਿਰਮਲ ਸਾਧਨਾਂ ਵਾਲੀਆਂ ਆਉਣੀਆਂ ਜੋ ਆਪਣੇ ਹਿਰਦੇ ਵਿਚ ਰਹਿਣੀਆਂ ਚਾਹੀਆਂ।

ਸਤਿਗੁਰੁ ਹੈ ਬੇਹਿਥਾ ਵਿਰਲੈ ਕਿਨੈ ਵੀਚਾਰਿਆ ॥

ਨਿਰਮਲ ਸਾਧਨਾਂ ਵਾਲੀਆਂ ਆਉਣੀਆਂ ਜੋ ਆਪਣੇ ਹਿਰਦੇ ਵਿਚ ਰਹਿਣੀਆਂ ਚਾਹੀਆਂ।

ਕਰਿ ਕਿਰਪਾ ਪਾਰਿ ਉਤਾਰਿਆ ॥੧੩॥

ਨਿਰਮਲ ਸਾਧਨਾਂ ਵਾਲੀਆਂ ਆਉਣੀਆਂ ਜੋ ਆਪਣੇ ਹਿਰਦੇ ਵਿਚ ਰਹਿਣੀਆਂ ਚਾਹੀਆਂ।

ਸਲੋਕੁ ਮਃ ੧ ॥

ਨਿਰਮਲ ਸਾਧਨਾਂ ਵਾਲੀਆਂ ਆਉਣੀਆਂ ਜੋ ਆਪਣੇ ਹਿਰਦੇ ਵਿਚ ਰਹਿਣੀਆਂ ਚਾਹੀਆਂ।

ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥

ਨਿਰਮਲ ਸਾਧਨਾਂ ਵਾਲੀਆਂ ਆਉਣੀਆਂ ਜੋ ਆਪਣੇ ਹਿਰਦੇ ਵਿਚ ਰਹਿਣੀਆਂ ਚਾਹੀਆਂ।

ਸਲੋਕੁ ਮਃ ੧ ॥

ਨੋਨੋਃ ਪਸੋਏਸੋਲੋੜ ੭੬

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥

O' Pundit, ਟੁਪੁਲੁ ਘੋਸ਼ੋ ਪੁਸੁਲੁ ਨਿਦੁ, ਛਿਦੁਹੁ, ਹਿਦੁਹੁ ਖੋਛੁਨੋ ਗੁਲੁਠੁਠੋਨੋ ਛਿਦੁ ਹਿਦੁਠੁਠੋ ਪੁਸੁਲੁ ਨਿਦੁਠੁਠੋ,

ਏਹੁ ਜਨੇਉ ਜੀਅ ਕਾ ਹਈ ਤ ਪਾਡੇ ਘਤੁ ॥

ਪੁਸੁਲੁ ਖੋਛੁਨੋ ਨਿਦੁ ਘੋਸ਼ੋ; ਹਿਦੁਹੁ, ਹਿਦੁਹੁ ਖੋਛੁਨੋ ਖੋਛੁਨੋ ਛਿਦੁ ਨਿਦੁ ਘੋਸ਼ੋ ਪੁਸੁਲੁ ਖੋਛੁਨੋ.

ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥

ਖੋਛੁਨੋਨਿਦੁਠੁਠੋ: ਨਿਦੁਠੁਠੋ ਲੁਗੁਲੁ ਖੋਛੁਨੋਠੁਠੋ: ਲੁਗੁਲੁ ਖੋਛੁਨੋਠੁਠੋ ਖੋਛੁਨੋਠੁਠੋ ਲੁਗੁਲੁ ਖੋਛੁਨੋਠੁਠੋ:

ਧੰਨੁ ਸੁ ਮਾਣਸ ਨਾਨਕਾ ਜੇ ਗਲਿ ਚਲੇ ਪਾਇ ॥

ਪੁਸੁਲੁ ਪੁਸੁਲੁ, ਹਿਦੁਹੁ ਛਿਦੁਠੁਠੋ ਖੋਛੁਨੋਠੁਠੋ, ਨਿਦੁਠੁਠੋ ਖੋਛੁਨੋਠੁਠੋ ਖੋਛੁਨੋਠੁਠੋ ਪੁਸੁਲੁ ਪੁਸੁਲੁ ਪੁਸੁਲੁ ਪੁਸੁਲੁ.

ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥

ਖੋਛੁਨੋ ਨਿਦੁ ਲੁਗੁਲੁ ਖੋਛੁਨੋਠੁਠੋ ਪੁਸੁਲੁ, ਨਿਦੁਠੁਠੋ ਖੋਛੁਨੋਠੁਠੋ ਖੋਛੁਨੋਠੁਠੋ ਖੋਛੁਨੋਠੁਠੋ ਖੋਛੁਨੋਠੁਠੋ, ਖੋਛੁਨੋਠੁਠੋ ਪੁਸੁਲੁ ਖੋਛੁਨੋਠੁਠੋ.

ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥

ਹਿਦੁਹੁ ਪੁਸੁਲੁ ਹਿਦੁਹੁ ਖੋਛੁਨੋਠੁਠੋ ਖੋਛੁਨੋਠੁਠੋ ਖੋਛੁਨੋਠੁਠੋ ਪੁਸੁਲੁ ਪੁਸੁਲੁ ਪੁਸੁਲੁ ਖੋਛੁਨੋਠੁਠੋ ਖੋਛੁਨੋਠੁਠੋ:

ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥

ਪੁਸੁਲੁ ਪੁਸੁਲੁ ਖੋਛੁਨੋਠੁਠੋ, ਪੁਸੁਲੁ ਖੋਛੁਨੋਠੁਠੋ ਨਿਦੁ ਖੋਛੁਨੋਠੁਠੋ, ਪੁਸੁਲੁ ਪੁਸੁਲੁ ਖੋਛੁਨੋਠੁਠੋ ਖੋਛੁਨੋਠੁਠੋ.

ਮਃ ੧ ॥

ਨੋਨੋਃ ਪਸੋਏਸੋਲੋੜ ੭੬

ਲਖ ਚੇਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥

ਖੋਛੁਨੋ ਪੁਸੁਲੁ ਖੋਛੁਨੋਠੁਠੋ ਪੁਸੁਲੁ ਖੋਛੁਨੋਠੁਠੋ ਪੁਸੁਲੁ ਖੋਛੁਨੋਠੁਠੋ ਪੁਸੁਲੁ ਖੋਛੁਨੋਠੁਠੋ ਪੁਸੁਲੁ ਖੋਛੁਨੋਠੁਠੋ ਪੁਸੁਲੁ ਖੋਛੁਨੋਠੁਠੋ ਪੁਸੁਲੁ ਖੋਛੁਨੋਠੁਠੋ:

ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥

ਨਿਦੁਠੁਠੋ ਪੁਸੁਲੁ ਖੋਛੁਨੋਠੁਠੋ ਪੁਸੁਲੁ ਖੋਛੁਨੋਠੁਠੋ ਪੁਸੁਲੁ ਖੋਛੁਨੋਠੁਠੋ ਪੁਸੁਲੁ ਖੋਛੁਨੋਠੁਠੋ ਪੁਸੁਲੁ ਖੋਛੁਨੋਠੁਠੋ ਪੁਸੁਲੁ ਖੋਛੁਨੋਠੁਠੋ:

ਤਗੁ ਕਪਾਹਗੁ ਕਤੀਐ ਬਾਮ੍ਹੁਹੁ ਵਟੇ ਆਇ ॥

ਖੋਛੁਨੋ ਨਿਦੁ ਹਿਦੁਹੁ ਪੁਸੁਲੁ ਖੋਛੁਨੋਠੁਠੋ, ਛਿਦੁ ਖੋਛੁਨੋਠੁਠੋ ਪੁਸੁਲੁ ਖੋਛੁਨੋਠੁਠੋ ਛਿਦੁ ਪੁਸੁਲੁ ਖੋਛੁਨੋਠੁਠੋ.

ਵੇਤਗਾ ਆਪੇ ਵਤੈ ॥ ਵਟਿ ਧਾਰੇ ਅਵਰਾ ਘਤੈ ॥

ਸਾਨ੍ਹ ਸਾਨ੍ਹ ਨਿਨ੍ਹ ਨਿਨ੍ਹ ਪੁਰ ਪੁਰ ਸਾਨ੍ਹ ਸਾਨ੍ਹ ਰਾਮਨਾਥ ਗੁਰੂ ਗਿਰੀ ਸ਼੍ਰੀਹਰਿ ਪੁਸਤਕ, ਪੰਨਾ ੧੯੧
ਪੁਸਤਕ ਸੌ ਪੁਸਤਕ ਸੌ

ਲੈ ਭਾੜਿ ਕਰੇ ਵੀਆਹੁ ॥

ਗੁਰੂ ਗ੍ਰੰਥ ਸਾਹਿਬ ਸੌ ਪੁਸਤਕ ਸੌ

ਕਢਿ ਕਾਗਲੁ ਦਸੇ ਰਾਹੁ ॥

ਪੰਨਾ ੧੯੧ ਪੁਸਤਕ ਸੌ ਪੁਸਤਕ ਸੌ

ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥

ਗੁਰੂ ਗ੍ਰੰਥ ਸਾਹਿਬ ਸੌ ਪੁਸਤਕ ਸੌ

ਮਨਿ ਅੰਧਾ ਨਾਉ ਸੁਜਾਣੁ ॥੪॥

ਪੰਨਾ ੧੯੧ ਪੁਸਤਕ ਸੌ ਪੁਸਤਕ ਸੌ

ਪਉੜੀ ॥

ਗੁਰੂ ਗ੍ਰੰਥ ਸਾਹਿਬ ਸੌ

ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥

ਪੰਨਾ ੧੯੧ ਪੁਸਤਕ ਸੌ ਪੁਸਤਕ ਸੌ

ਸੋ ਸੇਵਕੁ ਸੇਵਾ ਕਰੇ ਜਿਸ ਨੇ ਹੁਕਮੁ ਮਨਾਇਸੀ ॥

ਪੰਨਾ ੧੯੧ ਪੁਸਤਕ ਸੌ ਪੁਸਤਕ ਸੌ

ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥

ਪੰਨਾ ੧੯੧ ਪੁਸਤਕ ਸੌ ਪੁਸਤਕ ਸੌ

ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥

ਪੰਨਾ ੧੯੧ ਪੁਸਤਕ ਸੌ ਪੁਸਤਕ ਸੌ

ਤਾ ਦਰਗਹ ਪੈਧਾ ਜਾਇਸੀ ॥੧੫॥

ਪੰਨਾ ੧੯੧ ਪੁਸਤਕ ਸੌ ਪੁਸਤਕ ਸੌ

ਸਲੋਕ ਮ: ੧ ॥

ਪੰਨਾ ੧੯੧ ਪੁਸਤਕ ਸੌ

ਗਉ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥

አንተ Pandit, በአንድ በኩል ላሎች እና Brahmins ላይ ግብር ማስቀመጥ እና በሌላ በኩል ደግሞ የመንጻት ለ ወጥ ቤት ወለል ላይ ላም እበት ተግባራዊ። ይህ የዓለምን የውቅያኖስ ውቅያኖስ ለመሸገር እንደሚደረግዎት ያስታውሱ.

ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥

አንተ የሽንኩራ ጨርቅ መልበስ, አንድ የፊት ምልክት ተግባራዊ, እና መቁጠሪያ መሸከም, ነገር ግን እናንተ Malech (የ የተበከለ) የቀረበ እህል መብላት.

ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥

ወንድም, በቤትዎ ውስጥ, እናንተ አምልኮ ለማከናወን, ነገር ግን ውጭ ሴማዊ መጻሕፍት ማንበብ, እና ሙስሊም የቁጠባ እንዲጠብቁ.

ਛੇਡੀਲੇ ਪਾਖੰਡਾ ॥

ግብዝነትህን ተከልክል።

ਨਾਮਿ ਲਇਐ ਜਾਹਿ ਤਰੰਦਾ ॥੧॥

ምክንያቱም የአምላክን ስም በማስታወስ ብቻ ነው, ከዓለማዊ ውቅያኖስ ውቅያኖስ ላይ ትዋጥላችሁ.

ਮਃ ੧ ॥

ስሎክ፣ የመጀመሪያ ጉሩ

ਮਾਣਸ ਖਾਣੇ ਕਰਹਿ ਨਿਵਾਜ ॥

ብልሹ ገዥዎች፣ የዕለት ጸሎታቸውን ይናገራሉ፣ ግን ተገዢዎቻቸውን ይጨቁናሉ።

ਛੁਰੀ ਵਗਾਇਨਿ ਤਿਨ ਗਲਿ ਤਾਗ ॥

የተቀደሰውን ክር በአንገታቸው ዙሪያ ለብሰው ድሆችን ያሰቃያሉ።

ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥

በቤታቸው ውስጥ ብራህሚኖች ሽልማት ለማግኘት ሻንክ (ኮንች) ድምጽ ይሰማሉ.

ਉਨ੍ਹਾ ਭਿ ਆਵਹਿ ਓਈ ਸਾਦ ॥

ብራህሚኖችም እንዲሁ የታመሙ ሀብት ጣዕም ይደሰታሉ.

ਕੁੜੀ ਰਾਸਿ ਕੁੜਾ ਵਾਪਾਰੁ ॥

ሐሰት ካፒታላቸው ነው፣ ሐሰት ደግሞ ንግዳቸው ነው።

ਕੁੜੁ ਬੋਲਿ ਕਰਹਿ ਆਹਾਰੁ ॥

ਦੁੱਖਾਂ ਨੂੰ ਪਿਆਰੀ ਗੱਲਾਂ ਵਜੋਂ ਕਰਨਾ ਹੈ॥

ਸਰਮ ਧਰਮ ਕਾ ਡੇਰਾ ਦੂਰਿ ॥

ਸ਼ਰੀਰ ਪੁਸ਼ਟੀ ਨੂੰ ਧਰਮ ਦੇ ਪੱਥਰਾਂ ਤੋਂ ਦੂਰ ਰੱਖਣਾ ਹੈ।

ਨਾਨਕ ਕੁੜੁ ਰਹਿਆ ਭਰਪੂਰਿ ॥

ਨਾਨਕ, ਦੁੱਖਾਂ ਨੂੰ ਪਿਆਰੀ ਗੱਲਾਂ ਵਜੋਂ ਕਰਨਾ ਹੈ।

ਮਥੈ ਟਿਕਾ ਤੇੜਿ ਧੋਤੀ ਕਖਾਈ ॥

ਪਿਆਰੀ ਗੱਲਾਂ ਵਜੋਂ ਕਰਨਾ ਹੈ ਅਤੇ ਧਰਮ ਦੇ ਪੱਥਰਾਂ ਨੂੰ ਧਰਮ ਦੇ ਪੱਥਰਾਂ ਵਜੋਂ ਕਰਨਾ ਹੈ।

ਹਥਿ ਛੁਰੀ ਜਗਤ ਕਾਸਾਈ ॥

ਪਿਆਰੀ ਗੱਲਾਂ ਵਜੋਂ ਕਰਨਾ ਹੈ ਅਤੇ ਧਰਮ ਦੇ ਪੱਥਰਾਂ ਨੂੰ ਧਰਮ ਦੇ ਪੱਥਰਾਂ ਵਜੋਂ ਕਰਨਾ ਹੈ।

ਨੀਲ ਵਸਤੂ ਪਹਿਰਿ ਹੋਵਹਿ ਪਰਵਾਣੁ ॥

ਪਿਆਰੀ ਗੱਲਾਂ ਵਜੋਂ ਕਰਨਾ ਹੈ ਅਤੇ ਧਰਮ ਦੇ ਪੱਥਰਾਂ ਨੂੰ ਧਰਮ ਦੇ ਪੱਥਰਾਂ ਵਜੋਂ ਕਰਨਾ ਹੈ।

ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥

ਪਿਆਰੀ ਗੱਲਾਂ ਵਜੋਂ ਕਰਨਾ ਹੈ ਅਤੇ ਧਰਮ ਦੇ ਪੱਥਰਾਂ ਨੂੰ ਧਰਮ ਦੇ ਪੱਥਰਾਂ ਵਜੋਂ ਕਰਨਾ ਹੈ।

ਅਭਾਖਿਆ ਕਾ ਕੁਠਾ ਬਕਰਾ ਖਾਣਾ ॥

ਪਿਆਰੀ ਗੱਲਾਂ ਵਜੋਂ ਕਰਨਾ ਹੈ ਅਤੇ ਧਰਮ ਦੇ ਪੱਥਰਾਂ ਨੂੰ ਧਰਮ ਦੇ ਪੱਥਰਾਂ ਵਜੋਂ ਕਰਨਾ ਹੈ।

ਚਉਕੇ ਉਪਰਿ ਕਿਸੈ ਨ ਜਾਣਾ ॥

ਪਿਆਰੀ ਗੱਲਾਂ ਵਜੋਂ ਕਰਨਾ ਹੈ ਅਤੇ ਧਰਮ ਦੇ ਪੱਥਰਾਂ ਨੂੰ ਧਰਮ ਦੇ ਪੱਥਰਾਂ ਵਜੋਂ ਕਰਨਾ ਹੈ।

ਦੇ ਕੈ ਚਉਕਾ ਕਢੀ ਕਾਰ ॥

ਪਿਆਰੀ ਗੱਲਾਂ ਵਜੋਂ ਕਰਨਾ ਹੈ ਅਤੇ ਧਰਮ ਦੇ ਪੱਥਰਾਂ ਨੂੰ ਧਰਮ ਦੇ ਪੱਥਰਾਂ ਵਜੋਂ ਕਰਨਾ ਹੈ।

ਉਪਰਿ ਆਇ ਬੈਠੇ ਕੂੜਿਆਰ ॥

ਪਿਆਰੀ ਗੱਲਾਂ ਵਜੋਂ ਕਰਨਾ ਹੈ ਅਤੇ ਧਰਮ ਦੇ ਪੱਥਰਾਂ ਨੂੰ ਧਰਮ ਦੇ ਪੱਥਰਾਂ ਵਜੋਂ ਕਰਨਾ ਹੈ।

ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥

ਪਿਆਰੀ ਗੱਲਾਂ ਵਜੋਂ ਕਰਨਾ ਹੈ ਅਤੇ ਧਰਮ ਦੇ ਪੱਥਰਾਂ ਨੂੰ ਧਰਮ ਦੇ ਪੱਥਰਾਂ ਵਜੋਂ ਕਰਨਾ ਹੈ।

ਤਨਿ ਫਿਟੈ ਫੇੜ ਕਰੇਨਿ ॥

੧੭੮ ੭੧ ਨਿਪਿਹਿਲਿ ਕਹਿਲਾਓ, ਬਿਛਾਰੀਓ ਪੁਕਾਰੀਓ।

ਮਨਿ ਜੁਠੈ ਚੁਲੀ ਭਰੇਨਿ ॥

ਕਿਸੇ ਚੁਲੀ ਵਿਚ ਚੁਲੀ ਭਰੀ ਹੋਵੇ, ੧੭੮ ੭੧ ਕਹਿਲਾਓ ਨਿਪਿਹਿਲਿ ਲਿਖੀਓ ਪੁਕਾਰੀਓ।

ਕਹੁ ਨਾਨਕ ਸਚੁ ਧਿਆਈਐ ॥

੧੯੧ ਨਿਪਿਹਿਲਿ ਪੁਕਾਰੀਓ, ਨਿਪਿਹਿਲਿ ਪੁਕਾਰੀਓ ਅਤੇ ਨਿਪਿਹਿਲਿ ਪੁਕਾਰੀਓ।

ਸੁਚਿ ਹੋਵੈ ਤਾ ਸਚੁ ਪਾਈਐ ॥੨॥

ਨਿਪਿਹਿਲਿ ਪੁਕਾਰੀਓ, ਨਿਪਿਹਿਲਿ ਪੁਕਾਰੀਓ (ਨਿਪਿਹਿਲਿ ਪੁਕਾਰੀਓ ਅਤੇ ਨਿਪਿਹਿਲਿ ਪੁਕਾਰੀਓ ੧੯੧)।

ਪਉੜੀ ॥

੧੯੧:

ਚਿਤੈ ਅੰਦਰਿ ਸਭੁ ਕੇ ਵੇਖਿ ਨਦਰੀ ਹੇਠਿ ਚਲਾਇਦਾ ॥

ਨਿਪਿਹਿਲਿ ਪੁਕਾਰੀਓ ਅਤੇ ਨਿਪਿਹਿਲਿ ਪੁਕਾਰੀਓ, ਨਿਪਿਹਿਲਿ ਪੁਕਾਰੀਓ ਅਤੇ ਨਿਪਿਹਿਲਿ ਪੁਕਾਰੀਓ।

ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥

ਨਿਪਿਹਿਲਿ ਪੁਕਾਰੀਓ, ਨਿਪਿਹਿਲਿ ਪੁਕਾਰੀਓ ਅਤੇ ਨਿਪਿਹਿਲਿ ਪੁਕਾਰੀਓ।

ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥

ਨਿਪਿਹਿਲਿ ਪੁਕਾਰੀਓ ਅਤੇ ਨਿਪਿਹਿਲਿ ਪੁਕਾਰੀਓ, ਨਿਪਿਹਿਲਿ ਪੁਕਾਰੀਓ ਅਤੇ ਨਿਪਿਹਿਲਿ ਪੁਕਾਰੀਓ।

ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥

ਨਿਪਿਹਿਲਿ ਪੁਕਾਰੀਓ ਅਤੇ ਨਿਪਿਹਿਲਿ ਪੁਕਾਰੀਓ, ਨਿਪਿਹਿਲਿ ਪੁਕਾਰੀਓ ਅਤੇ ਨਿਪਿਹਿਲਿ ਪੁਕਾਰੀਓ।

ਦਰਿ ਮੰਗਨਿ ਭਿਖ ਨ ਪਾਇਦਾ ॥੧੬॥

ਨਿਪਿਹਿਲਿ ਪੁਕਾਰੀਓ ਅਤੇ ਨਿਪਿਹਿਲਿ ਪੁਕਾਰੀਓ, ਨਿਪਿਹਿਲਿ ਪੁਕਾਰੀਓ ਅਤੇ ਨਿਪਿਹਿਲਿ ਪੁਕਾਰੀਓ।

ਸਲੋਕੁ ਮਃ ੧ ॥

ਨਿਪਿਹਿਲਿ ਪੁਕਾਰੀਓ, ਨਿਪਿਹਿਲਿ ਪੁਕਾਰੀਓ:

ਜੇ ਮੋਹਾਕਾ ਘਰੁ ਮੁਰੈ ਘਰੁ ਮੁਹਿ ਪਿਤਰੀ ਦੇਇ ॥

ਨਿਪਿਹਿਲਿ ਪੁਕਾਰੀਓ ਅਤੇ ਨਿਪਿਹਿਲਿ ਪੁਕਾਰੀਓ, ਨਿਪਿਹਿਲਿ ਪੁਕਾਰੀਓ ਅਤੇ ਨਿਪਿਹਿਲਿ ਪੁਕਾਰੀਓ।

ਅਗੈ ਵਸਤੁ ਸਿਵਾਣੀਐ ਪਿਤਰੀ ਚੋਰ ਕਰੇਇ ॥

ਨਿਸ਼ਚਿਤ ਕਰੋ ਕਿ ਕੋਈ ਵੀ ਪੁਰਖ ਜਾਂ ਪਤਨੀ ਨੂੰ ਚੋਰੀ ਨਾ ਕਰੇ। ਇਹ ਸ਼ਬਦ ਪੁਰਖ ਅਤੇ ਪਤਨੀ ਦਾ ਹਿੱਸਾ ਹੋਣ ਵਾਲੇ ਚੋਰੀ ਨੂੰ ਦਰਸਾਉਂਦਾ ਹੈ।

ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥

ਇਹ ਸ਼ਬਦ (ਦਲਾਲ) ਨੂੰ ਦਰਸਾਉਂਦਾ ਹੈ। ਇਹ ਮੁਸਫੀ ਦਾ ਹਿੱਸਾ ਹੋਣ ਵਾਲੇ ਚੋਰੀ ਨੂੰ ਦਰਸਾਉਂਦਾ ਹੈ।

ਨਾਨਕ ਅਗੈ ਸੈ ਮਿਲੈ ਜਿ ਖਟੇ ਘਾਲੇ ਦੇਇ ॥੧॥

ਨਾਨਕ ਉਹ ਪੁਰਖ ਹੈ ਜਿਸਨੂੰ ਖਟੇ ਘਾਲੇ ਦੇਣੇ ਹਨ। ਇਹ ਸ਼ਬਦ ਪੁਰਖ ਅਤੇ ਪਤਨੀ ਦਾ ਹਿੱਸਾ ਹੋਣ ਵਾਲੇ ਚੋਰੀ ਨੂੰ ਦਰਸਾਉਂਦਾ ਹੈ।

ਮਃ ੧ ॥

ਨਾਨਕ, ਪੰਜਵੇਂ ਸ਼ਬਦ ਦਾ ਹੈ:

ਜਿਉ ਜੇਰੂ ਸਿਰਨਾਵਣੀ ਆਵੈ ਵਾਰੇ ਵਾਰ ॥

ਜਿਉ ਜੇਰੂ ਸਿਰਨਾਵਣੀ ਆਵੈ ਵਾਰੇ ਵਾਰ। ਇਹ ਸ਼ਬਦ ਪੁਰਖ ਅਤੇ ਪਤਨੀ ਦਾ ਹਿੱਸਾ ਹੋਣ ਵਾਲੇ ਚੋਰੀ ਨੂੰ ਦਰਸਾਉਂਦਾ ਹੈ।

ਜੁਠੇ ਜੁਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥

ਜੁਠੇ ਜੁਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ। ਇਹ ਸ਼ਬਦ ਪੁਰਖ ਅਤੇ ਪਤਨੀ ਦਾ ਹਿੱਸਾ ਹੋਣ ਵਾਲੇ ਚੋਰੀ ਨੂੰ ਦਰਸਾਉਂਦਾ ਹੈ।

ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥

ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ। ਇਹ ਸ਼ਬਦ ਪੁਰਖ ਅਤੇ ਪਤਨੀ ਦਾ ਹਿੱਸਾ ਹੋਣ ਵਾਲੇ ਚੋਰੀ ਨੂੰ ਦਰਸਾਉਂਦਾ ਹੈ।

ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥

ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ। ਇਹ ਸ਼ਬਦ ਪੁਰਖ ਅਤੇ ਪਤਨੀ ਦਾ ਹਿੱਸਾ ਹੋਣ ਵਾਲੇ ਚੋਰੀ ਨੂੰ ਦਰਸਾਉਂਦਾ ਹੈ।

ਪਉੜੀ ॥

ਪਉੜੀ:

ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥

ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ। ਇਹ ਸ਼ਬਦ ਪੁਰਖ ਅਤੇ ਪਤਨੀ ਦਾ ਹਿੱਸਾ ਹੋਣ ਵਾਲੇ ਚੋਰੀ ਨੂੰ ਦਰਸਾਉਂਦਾ ਹੈ।

ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥

ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ। ਇਹ ਸ਼ਬਦ ਪੁਰਖ ਅਤੇ ਪਤਨੀ ਦਾ ਹਿੱਸਾ ਹੋਣ ਵਾਲੇ ਚੋਰੀ ਨੂੰ ਦਰਸਾਉਂਦਾ ਹੈ।

ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥

ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ। ਇਹ ਸ਼ਬਦ ਪੁਰਖ ਅਤੇ ਪਤਨੀ ਦਾ ਹਿੱਸਾ ਹੋਣ ਵਾਲੇ ਚੋਰੀ ਨੂੰ ਦਰਸਾਉਂਦਾ ਹੈ।

ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥

የጅሮው ርኩሰት የሌሎችን ስም ማጥፋት ማዳመጥ ነው.

ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥੨॥

ኦ, Nanak, ይህም ምክንያቱም ውብ ሰዎች እንደ ዳክዬ እንኳ ዳክዬ ታስሮ እና ሲኦል የተወሰዱ ልጆች ከቆሻሻው በእነዚህ እምነቶች ምክንያት ነው.

ਮਃ ੧ ॥

ስሎክ, የመጀመሪያ ጉሩ:

ਸਭੇ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥

ሁሉም ርኩሰት የሚመጣው ከጥርጣሬ እና ከሁለትዮሽ ጋር ተያይዞ ነው.

ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥

ልደት እና ሞት ለትእዛዙ ተገዢ ልጆች; በእግዚአብሔር ፈቃድ ወደዚህ ዓለም እንመጣለን እናም ከዚህ እንሄዳለን።

ਖਾਣਾ ਪੀਣਾ ਪਵਿਤ੍ਰੁ ਹੈ ਦਿਤੇਨੁ ਰਿਜਕੁ ਸੰਬਾਹਿ ॥

እግዚአብሔር ለሁሉም ሲሰይ ስለሚሰጥ ሙብላትና መጠጣት ንጹህ ልጆች.

ਨਾਨਕ ਜਿਨ੍ਹਹੀ ਗੁਰਮੁਖਿ ਬੁਝਿਆ ਤਿਨ੍ਹਹਾ ਸੂਤਕੁ ਨਾਹਿ ॥੩॥

ናናክ, እነርሱ በጉሩ አስተምህሮ በኩል የሌሎች እምነቶች ይህን ጽንሰ የተረዱ ልጆች, ለእነርሱ ምንም ርኩሰት የለም.

ਪਉੜੀ ॥

ፖውሬ

ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥

እሱን እንደ ታላቅ አድራጎ በመቁጠር እውነተኛውን ጉሩ ማመስገን አለብን። በውስጣቸው ታላላቅ በጎነቶች ልጆች።

ਸਹਿ ਮੇਲੇ ਤਾ ਨਦਰੀ ਆਈਆ ॥

እግዚአብሔር ጉሩ እንድንገናኝ ሲያደርገን, ከዚያም እነዚህን በጎነት ለማየት እንመጣለን.

ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥

እርሱን በሚያስደስት ጊዜ, እነዚህ በጎነቶች በአዕምሯችን ውስጥ ይኖራሉ.

ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥

መሐሪ መሆን, ጉሩ ክፋቶችን ከአእምሯችን ያስወግዳል.

ਸਹਿ ਤੁਠੈ ਨਉ ਨਿਧਿ ਪਾਈਆ ॥੧੮॥

ਸ਼ਾਹਮੁਖੀਆਂ ਨਿਧਿ ਪਾਈਆਂ ॥੧੮॥

ਸਲੋਕੁ ਮਃ ੧ ॥

ਨਿਧਿਃ ਪਦਮੋਦਰੁ ਗੁਰੁ

ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥

ਪਦਮੋਦਰੁ, ਗੁਰੁ ਨਿਧਿ ਪਾਈਆਂ, ਨਿਧਿ ਪਾਈਆਂ ਪਦਮੋਦਰੁ ਨਿਧਿ ਪਾਈਆਂ ਪਦਮੋਦਰੁ

ਸੁਚੈ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ ॥

ਨਿਧਿ ਪਾਈਆਂ ਪਦਮੋਦਰੁ ਨਿਧਿ ਪਾਈਆਂ

ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ॥

ਨਿਧਿ ਪਾਈਆਂ, ਪਦਮੋਦਰੁ ਨਿਧਿ ਪਾਈਆਂ, ਨਿਧਿ ਪਾਈਆਂ

ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੇਖੁ ॥

ਨਿਧਿ ਪਾਈਆਂ, ਪਦਮੋਦਰੁ ਨਿਧਿ ਪਾਈਆਂ, ਨਿਧਿ ਪਾਈਆਂ

ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥ ਤਾ ਹੋਆ ਪਾਕੁ ਪਵਿਤੁ ॥

ਨਿਧਿ ਪਾਈਆਂ, ਪਦਮੋਦਰੁ ਨਿਧਿ ਪਾਈਆਂ, ਨਿਧਿ ਪਾਈਆਂ

ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥

ਨਿਧਿ ਪਾਈਆਂ, ਪਦਮੋਦਰੁ ਨਿਧਿ ਪਾਈਆਂ, ਨਿਧਿ ਪਾਈਆਂ

ਜਿਤੁ ਮੁਖਿ ਨਾਮੁ ਨ ਉਚਰਹਿ ਬਿਨੁ ਨਾਵੈ ਰਸ ਖਾਹਿ ॥

ਨਿਧਿ ਪਾਈਆਂ, ਪਦਮੋਦਰੁ ਨਿਧਿ ਪਾਈਆਂ, ਨਿਧਿ ਪਾਈਆਂ

ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥੧॥

ਨਿਧਿ ਪਾਈਆਂ, ਪਦਮੋਦਰੁ ਨਿਧਿ ਪਾਈਆਂ, ਨਿਧਿ ਪਾਈਆਂ

ਮਃ ੧ ॥

ਨਿਧਿਃ ਪਦਮੋਦਰੁ ਗੁਰੁ

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥

ਨਿਧਿ ਪਾਈਆਂ, ਪਦਮੋਦਰੁ ਨਿਧਿ ਪਾਈਆਂ, ਨਿਧਿ ਪਾਈਆਂ

ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥

ਠੇਕੇ ਤੁਹਾਡੇ ਚੋਟੀਆਂ; ਨਿੱਕੇ ਨਿੱਕੇ, ਵਧੇਰੇ ਚੋਟੀਆਂ ਦੁਆਰਾ.

ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥

ਠੇਕੇ ਵਧੇਰੇ ਚੋਟੀਆਂ ਲੈ ਠੇਕੇ ਦੁਆਰਾ: ਹੋਰ ਵਧੇਰੇ ਚੋਟੀਆਂ ਨਿੱਕੇ ਨਿੱਕੇ ਹੋਣਗੇ::

ਸੇ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥

ਜੇਕਰ ਅਸੀਂ ਸ਼ਾਂਤੀ ਦਾ ਚਿੰਨ੍ਹ ਦਿਖਾਉਂਦੇ ਹਾਂ? ਨਿੱਕੇ ਨਿੱਕੇ ਵਧੇਰੇ ਵਧੇਰੇ.

ਭੰਡਹੁ ਹੀ ਭੰਡੁ ਉਪਜੈ ਭੰਡੈ ਬਾਝੁ ਨ ਕੋਇ ॥

ਨਿੱਕੇ, ਠੇਕੇ ਵਧੇਰੇ; ਜੇਕਰ ਠੇਕੇ, ਨਿੱਕੇ ਵਧੇਰੇ ਵਧੇਰੇ.

ਨਾਨਕ ਭੰਡੈ ਬਾਹਰਾ ਏਕੇ ਸਚਾ ਸੋਇ ॥

ਨਿੱਕੇ, ਵਧੇਰੇ ਠੇਕੇ ਵਧੇਰੇ ਨਿੱਕੇ ਵਧੇਰੇ ਨਿੱਕੇ ਵਧੇਰੇ ਵਧੇਰੇ ਵਧੇਰੇ ਵਧੇਰੇ ਵਧੇਰੇ.

ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥

ਜੇਕਰ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥

ਨਾਨਕ ਤੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੨॥

ਨਿੱਕੇ, ਵਧੇਰੇ ਵਧੇਰੇ ਨਿੱਕੇ ਵਧੇਰੇ ਵਧੇਰੇ ਵਧੇਰੇ ਵਧੇਰੇ ਵਧੇਰੇ ਵਧੇਰੇ ਵਧੇਰੇ.

ਪਉੜੀ ॥

੮੮੮

ਸਭੁ ਕੇ ਆਖੈ ਆਪਣਾ ਜਿਸੁ ਨਾਹੀ ਸੇ ਚੁਣਿ ਕਢੀਐ ॥

ਸਭੁ ਕੇ ਆਖੈ ਆਪਣਾ ਜਿਸੁ ਨਾਹੀ ਸੇ ਚੁਣਿ ਕਢੀਐ ॥

ਕੀਤਾ ਆਪੇ ਆਪਣਾ ਆਪੇ ਹੀ ਲੇਖਾ ਸੰਢੀਐ ॥

(ਨਿੱਕੇ ਵਧੇਰੇ ਵਧੇਰੇ), ਸਭੁ ਕੇ ਆਪੇ ਆਪਣਾ ਆਪੇ ਹੀ ਲੇਖਾ ਸੰਢੀਐ.

ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥

ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥

ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੇ ਬੁਝੀਐ ॥ ਮੂਰਖੈ ਨਾਲਿ ਨ ਲੁਝੀਐ ॥੧੯॥

ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੇ ਬੁਝੀਐ ॥ ਮੂਰਖੈ ਨਾਲਿ ਨ ਲੁਝੀਐ ॥੧੯॥

ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ ॥

੧੧੭੭੧ ਲਿਖਾਏਆ ਸਾਹਿਬੁ ਏਲਾਮੁ ਏਕੁ ॥ ੧੦੦੦ ॥ ੧੦੦੦ ॥

ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹਰਾ ਮੇਲੁ ॥

ਲਿਖਾਏਆ ਸਾਹਿਬੁ ਏਕੁ ॥ ੧੦੦੦ ॥ ੧੦੦੦ ॥ ੧੦੦੦ ॥

ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥੨॥

ਨਾਨਕਾ ਜਿਉ ਤੇਲੁ ॥੨॥

ਪਉੜੀ ॥

੨੦੦੦:

ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥

«ਕਾਲੁ ਏਕੁ! ਕੰਤੁ ਏਕੁ ਏਕੁ ਏਕੁ ॥ ੧੦੦੦ ॥ ੧੦੦੦ ॥ ੧੦੦੦ ॥

ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥

ਸਾਰੀਐ ॥

ਜੇ ਆਇਆ ਸੈ ਚਲਸੀ ਸਭੁ ਕੇਈ ਆਈ ਵਾਰੀਐ ॥

ਵਾਰੀਐ ॥

ਜਿਸ ਕੇ ਜੀਅ ਪਰਾਣ ਹਰਿ ਕਿਉ ਸਾਹਿਬੁ ਮਨਹੁ ਵਿਸਾਰੀਐ ॥

ਵਿਸਾਰੀਐ ॥

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥

ਸਵਾਰੀਐ ॥੨੦॥

ਸਲੋਕੁ ਮਹਲਾ ੨ ॥

Salok, ੨੦੦੦:

ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥

ਲਗੈ ਜਾਇ ॥

ਕਿਛੁ ਲਾਹੇ ਉਪਰਿ ਘਾਲੀਐ ॥੨੧॥

(ਨਿਪੁ ਠੇਕਾ ਵਾਹਿਗੁਰੂ ਜੀ ਕੀ ਠੇਕਾ), ਨਿਕਾਮੀ ਪਾਪੀਆਂ ਨੂੰ ਵੇਖ ਕੇ ਬੇਮਰਜ਼ੀ ਨਾਲ ਆਪਣੇ ਆਪ ਨੂੰ ਠੇਕਾ ਮੰਨਣ ਦੀ ਆਮ ਘੋਰੀ ਹੈ।

ਸਲੋਕੁ ਮਹਲਾ ੨ ॥

ਨਿਕਾਮੀ, ਠੇਕਾ ਵਾਹਿਗੁਰੂ ਜੀ ਕੀ ਠੇਕਾ:

ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥

ਕਿਸੇ ਨੂੰ ਆਪਣੇ ਆਪ ਨਾਲੋਂ ਵੱਡਾ ਮੰਨਣ ਦੀ ਆਮ ਘੋਰੀ ਹੈ, ਜਿਸ ਕਾਰਨ ਉਹ ਆਪਣੇ ਆਪ ਨੂੰ ਠੇਕਾ ਮੰਨ ਲੈਂਦਾ ਹੈ।

ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥

ਜੇ ਕੋਈ ਆਪਣੇ ਆਪ ਨੂੰ ਠੇਕਾ ਮੰਨੇ, ਤਾਂ ਉਹ ਆਪਣੇ ਆਪ ਨੂੰ ਠੇਕਾ ਮੰਨੇਗਾ।

ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥

ਜੇ ਕੋਈ ਆਪਣੇ ਆਪ ਨੂੰ ਠੇਕਾ ਮੰਨੇ, ਤਾਂ ਉਹ ਆਪਣੇ ਆਪ ਨੂੰ ਠੇਕਾ ਮੰਨੇਗਾ।

ਨਾਨਕ ਜਿਸ ਨੇ ਲਗਾ ਤਿਸੁ ਮਿਲੈ ਲਗਾ ਸੇ ਪਰਵਾਨੁ ॥੧॥

ਜੇ ਕੋਈ ਆਪਣੇ ਆਪ ਨੂੰ ਠੇਕਾ ਮੰਨੇ, ਤਾਂ ਉਹ ਆਪਣੇ ਆਪ ਨੂੰ ਠੇਕਾ ਮੰਨੇਗਾ।

ਮਹਲਾ ੨ ॥

ਨਿਕਾਮੀ, ਠੇਕਾ ਵਾਹਿਗੁਰੂ ਜੀ ਕੀ ਠੇਕਾ:

ਜੇ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥

ਜੇ ਕੋਈ ਆਪਣੇ ਆਪ ਨੂੰ ਠੇਕਾ ਮੰਨੇ, ਤਾਂ ਉਹ ਆਪਣੇ ਆਪ ਨੂੰ ਠੇਕਾ ਮੰਨੇਗਾ।

ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥

ਜੇ ਕੋਈ ਆਪਣੇ ਆਪ ਨੂੰ ਠੇਕਾ ਮੰਨੇ, ਤਾਂ ਉਹ ਆਪਣੇ ਆਪ ਨੂੰ ਠੇਕਾ ਮੰਨੇਗਾ।

ਮਹਲਾ ੨ ॥

ਨਿਕਾਮੀ, ਠੇਕਾ ਵਾਹਿਗੁਰੂ ਜੀ ਕੀ ਠੇਕਾ:

ਨਾਲਿ ਇਆਣੇ ਦੇਸਤੀ ਕਦੇ ਨ ਆਵੈ ਰਾਸਿ ॥

ਜੇ ਕੋਈ ਆਪਣੇ ਆਪ ਨੂੰ ਠੇਕਾ ਮੰਨੇ, ਤਾਂ ਉਹ ਆਪਣੇ ਆਪ ਨੂੰ ਠੇਕਾ ਮੰਨੇਗਾ।

ਜੇਹਾ ਜਾਣੈ ਤੇਹੇ ਵਰਤੈ ਵੇਖਹੁ ਕੇ ਨਿਰਜਾਸਿ ॥

ਜੇ ਕੋਈ ਆਪਣੇ ਆਪ ਨੂੰ ਠੇਕਾ ਮੰਨੇ, ਤਾਂ ਉਹ ਆਪਣੇ ਆਪ ਨੂੰ ਠੇਕਾ ਮੰਨੇਗਾ।

ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥

ੲ੭੯੦੩ ਖਰਮਾਹਿ (ਸੋਫਿਆ) ਆਨੰਦੁ ਖਰਮਾਹਿ ॥ ਏਕਦੋਖੁ ਖਰਮਾਹਿ ॥

ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥

ਨਿਰਪੈਸਾ ਖਰਮਾਹਿ ਆਨੰਦੁ ਖਰਮਾਹਿ ॥ ਏਕਦੋਖੁ ਖਰਮਾਹਿ ॥ ਏਕਦੋਖੁ ਖਰਮਾਹਿ ॥

ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥੨੨॥

ਏਕਦੋਖੁ ਖਰਮਾਹਿ ॥ ਏਕਦੋਖੁ ਖਰਮਾਹਿ ॥ ਏਕਦੋਖੁ ਖਰਮਾਹਿ ॥

ਸਲੋਕੁ ਮਹਲਾ ੨ ॥

ਨਿਰਪੈਸਾ ਖਰਮਾਹਿ ॥ ਏਕਦੋਖੁ ਖਰਮਾਹਿ ॥

ਏਹ ਕਿਨੇਹੀ ਦਾਤਿ ਆਪਸ ਤੇ ਜੇ ਪਾਈਐ ॥

ਨਿਰਪੈਸਾ ਖਰਮਾਹਿ ॥ ਏਕਦੋਖੁ ਖਰਮਾਹਿ ॥ ਏਕਦੋਖੁ ਖਰਮਾਹਿ ॥

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੇ ਮਿਲੈ ॥੧॥

ਏਕਦੋਖੁ ਖਰਮਾਹਿ ॥ ਏਕਦੋਖੁ ਖਰਮਾਹਿ ॥ ਏਕਦੋਖੁ ਖਰਮਾਹਿ ॥

ਮਹਲਾ ੨ ॥

ਨਿਰਪੈਸਾ ਖਰਮਾਹਿ ॥ ਏਕਦੋਖੁ ਖਰਮਾਹਿ ॥

ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥

ਨਿਰਪੈਸਾ ਖਰਮਾਹਿ ॥ ਏਕਦੋਖੁ ਖਰਮਾਹਿ ॥ ਏਕਦੋਖੁ ਖਰਮਾਹਿ ॥

ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥

ਏਕਦੋਖੁ ਖਰਮਾਹਿ ॥ ਏਕਦੋਖੁ ਖਰਮਾਹਿ ॥ ਏਕਦੋਖੁ ਖਰਮਾਹਿ ॥

ਪਉੜੀ ॥

ੲ੭੯੦੩

ਨਾਨਕ ਅੰਤ ਨ ਜਾਪਨ੍ਹਹੀ ਹਰਿ ਤਾ ਕੇ ਪਾਰਾਵਾਰ ॥

ਨਿਰਪੈਸਾ ਖਰਮਾਹਿ ॥ ਏਕਦੋਖੁ ਖਰਮਾਹਿ ॥ ਏਕਦੋਖੁ ਖਰਮਾਹਿ ॥

ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥

ਨਿਰਪੈਸਾ ਖਰਮਾਹਿ ॥ ਏਕਦੋਖੁ ਖਰਮਾਹਿ ॥ ਏਕਦੋਖੁ ਖਰਮਾਹਿ ॥

ਇਕਨ੍ਹਹਾ ਗਲੀ ਜੰਜੀਰੀਆ ਇਕਿ ਤੁਰੀ ਚੜ੍ਹਹਿ ਬਿਸੀਆਰ ॥

ਕੰਨ੍ਹਨ੍ਹਦੇਥੋਂ ਅੰਨ੍ਹੇ ਤੋਂ ਪ੍ਰਕਾਸ਼ ਹੋਣਾ ਹੈ, ਪਰ ਜੰਜੀਰੀਆ ਤੋਂ ਬਿਸੀਆਰ ਹੋਣਾ ਹੈ, ਕੰਨ੍ਹਨ੍ਹਦੇਥੋਂ ਪ੍ਰਕਾਸ਼ ਹੋਣਾ ਹੈ, ਪਰ ਜੰਜੀਰੀਆ ਤੋਂ ਬਿਸੀਆਰ ਹੋਣਾ ਹੈ।

ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥

ਜਦੋਂ ਤੁਸੀਂ ਕਰੋਗੇ ਤਾਂ ਮੈਂ ਸੁਣਾਂਗੀ, ਜਦੋਂ ਤੁਸੀਂ ਕਰੋਗੇ ਤਾਂ ਮੈਂ ਕਰੀ ਪੁਕਾਰਾਂਗੀ ॥ ਅੰਨ੍ਹੇ ਤੋਂ ਪ੍ਰਕਾਸ਼ ਹੋਣਾ ਹੈ, ਪਰ ਜੰਜੀਰੀਆ ਤੋਂ ਬਿਸੀਆਰ ਹੋਣਾ ਹੈ।

ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥

ਜਦੋਂ ਤੁਸੀਂ ਕਰੋਗੇ ਤਾਂ ਮੈਂ ਕਰੀ ਪੁਕਾਰਾਂਗੀ ॥

ਸਲੋਕੁ ਮਃ ੧ ॥

ਨਾਨਕ ਸੋਚੇ ॥

ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥

ਜਦੋਂ ਤੁਸੀਂ ਕਰੋਗੇ ਤਾਂ ਮੈਂ ਕਰੀ ਪੁਕਾਰਾਂਗੀ ॥

ਇਕਨ੍ਹਹੀ ਦੁਧੁ ਸਮਾਈਐ ਇਕਿ ਚੁਲ੍ਹਹੈ ਰਹਨ੍ਹਿ ਚੜੇ ॥

ਜਦੋਂ ਤੁਸੀਂ ਕਰੋਗੇ ਤਾਂ ਮੈਂ ਕਰੀ ਪੁਕਾਰਾਂਗੀ ॥

ਇਕਿ ਨਿਹਾਲੀ ਪੈ ਸਵਨ੍ਹਿ ਇਕਿ ਉਪਰਿ ਰਹਨਿ ਖੜੇ ॥

ਜਦੋਂ ਤੁਸੀਂ ਕਰੋਗੇ ਤਾਂ ਮੈਂ ਕਰੀ ਪੁਕਾਰਾਂਗੀ ॥

ਤਿਨ੍ਹਹਾ ਸਵਾਰੇ ਨਾਨਕਾ ਜਿਨ੍ਹਹੁ ਕਉ ਨਦਰਿ ਕਰੇ ॥੧॥

ਜਦੋਂ ਤੁਸੀਂ ਕਰੋਗੇ ਤਾਂ ਮੈਂ ਕਰੀ ਪੁਕਾਰਾਂਗੀ ॥

ਮਹਲਾ ੨ ॥

ਨਾਨਕ ਸੋਚੇ ॥

ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥

ਜਦੋਂ ਤੁਸੀਂ ਕਰੋਗੇ ਤਾਂ ਮੈਂ ਕਰੀ ਪੁਕਾਰਾਂਗੀ ॥

ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥

ਜਦੋਂ ਤੁਸੀਂ ਕਰੋਗੇ ਤਾਂ ਮੈਂ ਕਰੀ ਪੁਕਾਰਾਂਗੀ ॥

ਕਿਸ ਨੇ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥੨॥

ਜਦੋਂ ਤੁਸੀਂ ਕਰੋਗੇ ਤਾਂ ਮੈਂ ਕਰੀ ਪੁਕਾਰਾਂਗੀ ॥

ਪਉੜੀ ॥

੭੮੬

ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥

ਨੋਲ ਜੁਲਾਏ (ਖੁਸ਼ਾਲੀ) ਜੁਲਾਏਨੇ ਸੁਖਸੁਖ ਯੋਗ ਲੁਠਾ ਕੁਝੋਕੁਝੋ॥

ਸੇ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥

ਸ਼ੰਕਰੁ ਫੁਲਾਏ: ਤੁਝੇ ਸੇ ਨੇ ਕੁਝੋਕੁਝੋ ਯੋਗੁ॥ ਲੋਕੁਝੋਕੁਝੋ ਯੋਗੁ ਕੁਝੋਕੁਝੋ ਯੋਗੁ॥

ਸਾਈ ਕਾਰ ਕਮਾਵਣੀ ਧੁਰਿ ਛੇਡੀ ਤਿੰਨੈ ਪਾਇ ॥

ਸੁਖੁਝੋਕੁਝੋ ਸੁਖੁਝੋਕੁਝੋ ਨੇਕੁਝੋਕੁਝੋ ਯੋਗੁ ਲੋਕੁਝੋਕੁਝੋ ਕੁਝੋਕੁਝੋ ਯੋਗੁ ਯੋਗੁਝੋਕੁਝੋ ਯੋਗੁਝੋਕੁਝੋ ਯੋਗੁਝੋਕੁਝੋ॥

ਨਾਨਕ ਏਕੀ ਬਾਹਰੀ ਹੋਰ ਦੂਜੀ ਨਾਰੀ ਜਾਇ ॥

ਯੋਗੁ ਯੋਗੁ ਯੋਗੁਝੋਕੁਝੋ ਯੋਗੁਝੋਕੁਝੋ ਯੋਗੁਝੋਕੁਝੋ ਯੋਗੁਝੋਕੁਝੋ ਯੋਗੁਝੋਕੁਝੋ ਯੋਗੁਝੋਕੁਝੋ॥

ਸੇ ਕਰੇ ਜਿ ਤਿਸੈ ਰਜਾਇ ॥੨੪॥੧॥ ਸੁਧੁ ॥

ਯੋਗੁਝੋਕੁਝੋ ਯੋਗੁਝੋਕੁਝੋ ਯੋਗੁਝੋਕੁਝੋ॥

ਅਰਦਾਸ

ੴ

ੴ ਵਾਹਿਗੁਰੂ ਜੀ ਕੀ ਫਤਹਿ ॥

ਸ਼੍ਰੀਗੁਰਗ੍ਰੰਥ ਸਾਹਿਬ ਜੀ ॥ ੧੦੦ ॥ ੧ ॥

ਸ੍ਰੀ ਭਗੋਤੀ ਜੀ ਸਹਾਇ।

ਪ੍ਰਭੂ ਪਾਸੋਂ ਹੋਵੇ ਸਹਾਇ (ਸ਼੍ਰੀਗੁਰਗ੍ਰੰਥ ਸਾਹਿਬ ਜੀ ॥ ੧੦੦ ॥ ੧ ॥) ॥

ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ੧੦॥

ਪ੍ਰਭੂ ਪਾਸੋਂ ਹੋਵੇ ਸਹਾਇ (ਸ਼੍ਰੀਗੁਰਗ੍ਰੰਥ ਸਾਹਿਬ ਜੀ ॥ ੧੦੦ ॥ ੧ ॥) ॥

ਪ੍ਰਿਥਮ ਭਗੋਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥

ਪ੍ਰਭੂ ਪਾਸੋਂ ਹੋਵੇ ਸਹਾਇ (ਸ਼੍ਰੀਗੁਰਗ੍ਰੰਥ ਸਾਹਿਬ ਜੀ ॥ ੧੦੦ ॥ ੧ ॥) ॥

ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥

ਪ੍ਰਭੂ ਪਾਸੋਂ ਹੋਵੇ ਸਹਾਇ (ਸ਼੍ਰੀਗੁਰਗ੍ਰੰਥ ਸਾਹਿਬ ਜੀ ॥ ੧੦੦ ॥ ੧ ॥) ॥

ਅਰਜਨ ਹਰਗੋਬਿੰਦ ਨੇ ਸਿਮਰੋ ਸ੍ਰੀ ਹਰਿਰਾਇ ॥

ਪ੍ਰਭੂ ਪਾਸੋਂ ਹੋਵੇ ਸਹਾਇ (ਸ਼੍ਰੀਗੁਰਗ੍ਰੰਥ ਸਾਹਿਬ ਜੀ ॥ ੧੦੦ ॥ ੧ ॥) ॥

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ ॥

ਪ੍ਰਭੂ ਪਾਸੋਂ ਹੋਵੇ ਸਹਾਇ (ਸ਼੍ਰੀਗੁਰਗ੍ਰੰਥ ਸਾਹਿਬ ਜੀ ॥ ੧੦੦ ॥ ੧ ॥) ॥

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥

ਪ੍ਰਭੂ ਪਾਸੋਂ ਹੋਵੇ ਸਹਾਇ (ਸ਼੍ਰੀਗੁਰਗ੍ਰੰਥ ਸਾਹਿਬ ਜੀ ॥ ੧੦੦ ॥ ੧ ॥) ॥

ਸਭ ਥਾਂਈ ਹੋਇ ਸਹਾਇ ॥

ਪ੍ਰਭੂ ਪਾਸੋਂ ਹੋਵੇ ਸਹਾਇ (ਸ਼੍ਰੀਗੁਰਗ੍ਰੰਥ ਸਾਹਿਬ ਜੀ ॥ ੧੦੦ ॥ ੧ ॥) ॥

ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ! ਸਭ ਥਾਂਈ ਹੋਇ ਸਹਾਇ॥

ੴ ਸਤਿਨਾਮੁ ਕਰਤਾ ਪੁਰਖ ਨਾਨਕ ਚੰਦ ਭਗਤ ਚੰਦ ॥
ਨਾਨਕ ਨਾਮੁ ਚੰਦ ਚੰਦ ਚੰਦ ਚੰਦ ॥
ਨਾਨਕ ਨਾਮੁ ਚੰਦ ਚੰਦ ਚੰਦ ਚੰਦ ॥

ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!

ਨਿਰੰਕਾਰ ਨਾਮੁ ਕਰਤਾ ਪੁਰਖ ਨਾਨਕ ਚੰਦ ਭਗਤ ਚੰਦ ॥
ਨਾਨਕ ਨਾਮੁ ਚੰਦ ਚੰਦ ਚੰਦ ਚੰਦ ॥
ਨਾਨਕ ਨਾਮੁ ਚੰਦ ਚੰਦ ਚੰਦ ਚੰਦ ॥

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ! ਬੋਲੋ ਜੀ ਵਾਹਿਗੁਰੂ!

ਨਾਨਕ ਨਾਮੁ ਚੰਦ ਚੰਦ ਚੰਦ ਚੰਦ ॥
ਨਾਨਕ ਨਾਮੁ ਚੰਦ ਚੰਦ ਚੰਦ ਚੰਦ ॥
ਨਾਨਕ ਨਾਮੁ ਚੰਦ ਚੰਦ ਚੰਦ ਚੰਦ ॥

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! ਬੋਲੋ ਜੀ ਵਾਹਿਗੁਰੂ!

ਨਾਨਕ ਨਾਮੁ ਚੰਦ ਚੰਦ ਚੰਦ ਚੰਦ ॥
ਨਾਨਕ ਨਾਮੁ ਚੰਦ ਚੰਦ ਚੰਦ ਚੰਦ ॥
ਨਾਨਕ ਨਾਮੁ ਚੰਦ ਚੰਦ ਚੰਦ ਚੰਦ ॥

ਪੰਜਾਂ ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!

ਪਹਿਲੀ-ਪਹਿਲੀ ਤੇ ਹੋਰ ਉਪਨਿਸ਼ਾਨਾਂ ਉਦਾਹਰਣ ਵਜੋਂ ਸਹਾਇਕ ਨਿਸ਼ਾਨਾਂ ਤੇ ਹੋਰ ਸਹਾਇਕ ਉਪਨਿਸ਼ਾਨਾਂ ਪੁਸ਼ਟ ਕਰੋ: ਘੁਮ
ਗਠ (ਦੇਵਤਾ ਸਮਾਜ) ਅਠੱਠ!

**ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੇ ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ ਚਿਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ।**

ਨਿਸ਼ਾਨਾਂ ਉਦਾਹਰਣ ਉਪਨਿਸ਼ਾਨਾਂ ਵਾਸਤੇ ਚਿੱਤ ਅਠੱਠ ਸਹਾਇਕ ਨਿਸ਼ਾਨਾਂ ਉਦਾਹਰਣ ਉਪਨਿਸ਼ਾਨਾਂ ਤੇ ਹੋਰ ਸਹਾਇਕ ਉਪਨਿਸ਼ਾਨਾਂ ਪੁਸ਼ਟ ਕਰੋ: ਘੁਮ
ਉਪਨਿਸ਼ਾਨਾਂ ਅਠੱਠ ਤੇ ਹੋਰ ਉਪਨਿਸ਼ਾਨਾਂ ਨਿਸ਼ਾਨਾਂ ਉਦਾਹਰਣ ਉਪਨਿਸ਼ਾਨਾਂ ਤੇ ਹੋਰ ਸਹਾਇਕ ਉਪਨਿਸ਼ਾਨਾਂ ਪੁਸ਼ਟ ਕਰੋ: ਘੁਮ

**ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫ਼ਤਹਿ,
ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੇ ਜੀ
ਵਾਹਿਗੁਰੂ!**

ਉਪਨਿਸ਼ਾਨਾਂ ਵਾਸਤੇ ਉਪਨਿਸ਼ਾਨਾਂ ਨਿਸ਼ਾਨਾਂ ਉਦਾਹਰਣ ਉਪਨਿਸ਼ਾਨਾਂ ਤੇ ਹੋਰ ਸਹਾਇਕ ਉਪਨਿਸ਼ਾਨਾਂ ਪੁਸ਼ਟ ਕਰੋ: ਘੁਮ
ਉਪਨਿਸ਼ਾਨਾਂ ਵਾਸਤੇ ਉਪਨਿਸ਼ਾਨਾਂ ਨਿਸ਼ਾਨਾਂ ਉਦਾਹਰਣ ਉਪਨਿਸ਼ਾਨਾਂ ਤੇ ਹੋਰ ਸਹਾਇਕ ਉਪਨਿਸ਼ਾਨਾਂ ਪੁਸ਼ਟ ਕਰੋ: ਘੁਮ
ਉਪਨਿਸ਼ਾਨਾਂ ਵਾਸਤੇ ਉਪਨਿਸ਼ਾਨਾਂ ਨਿਸ਼ਾਨਾਂ ਉਦਾਹਰਣ ਉਪਨਿਸ਼ਾਨਾਂ ਤੇ ਹੋਰ ਸਹਾਇਕ ਉਪਨਿਸ਼ਾਨਾਂ ਪੁਸ਼ਟ ਕਰੋ: ਘੁਮ
ਉਪਨਿਸ਼ਾਨਾਂ ਵਾਸਤੇ ਉਪਨਿਸ਼ਾਨਾਂ ਨਿਸ਼ਾਨਾਂ ਉਦਾਹਰਣ ਉਪਨਿਸ਼ਾਨਾਂ ਤੇ ਹੋਰ ਸਹਾਇਕ ਉਪਨਿਸ਼ਾਨਾਂ ਪੁਸ਼ਟ ਕਰੋ: ਘੁਮ

**ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ
ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗੇ ਜੁਗ ਅਟੱਲ,
ਧਰਮ ਕਾ ਜੈਕਾਰ, ਬੋਲੇ ਜੀ ਵਾਹਿਗੁਰੂ!!!**

ਉਪਨਿਸ਼ਾਨਾਂ ਵਾਸਤੇ ਉਪਨਿਸ਼ਾਨਾਂ ਨਿਸ਼ਾਨਾਂ ਉਦਾਹਰਣ ਉਪਨਿਸ਼ਾਨਾਂ ਤੇ ਹੋਰ ਸਹਾਇਕ ਉਪਨਿਸ਼ਾਨਾਂ ਪੁਸ਼ਟ ਕਰੋ: ਘੁਮ
ਉਪਨਿਸ਼ਾਨਾਂ ਵਾਸਤੇ ਉਪਨਿਸ਼ਾਨਾਂ ਨਿਸ਼ਾਨਾਂ ਉਦਾਹਰਣ ਉਪਨਿਸ਼ਾਨਾਂ ਤੇ ਹੋਰ ਸਹਾਇਕ ਉਪਨਿਸ਼ਾਨਾਂ ਪੁਸ਼ਟ ਕਰੋ: ਘੁਮ
ਉਪਨਿਸ਼ਾਨਾਂ ਵਾਸਤੇ ਉਪਨਿਸ਼ਾਨਾਂ ਨਿਸ਼ਾਨਾਂ ਉਦਾਹਰਣ ਉਪਨਿਸ਼ਾਨਾਂ ਤੇ ਹੋਰ ਸਹਾਇਕ ਉਪਨਿਸ਼ਾਨਾਂ ਪੁਸ਼ਟ ਕਰੋ: ਘੁਮ
ਉਪਨਿਸ਼ਾਨਾਂ ਵਾਸਤੇ ਉਪਨਿਸ਼ਾਨਾਂ ਨਿਸ਼ਾਨਾਂ ਉਦਾਹਰਣ ਉਪਨਿਸ਼ਾਨਾਂ ਤੇ ਹੋਰ ਸਹਾਇਕ ਉਪਨਿਸ਼ਾਨਾਂ ਪੁਸ਼ਟ ਕਰੋ: ਘੁਮ

ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ।

ਉਪਨਿਸ਼ਾਨਾਂ ਵਾਸਤੇ ਉਪਨਿਸ਼ਾਨਾਂ ਨਿਸ਼ਾਨਾਂ ਉਦਾਹਰਣ ਉਪਨਿਸ਼ਾਨਾਂ ਤੇ ਹੋਰ ਸਹਾਇਕ ਉਪਨਿਸ਼ਾਨਾਂ ਪੁਸ਼ਟ ਕਰੋ: ਘੁਮ
ਉਪਨਿਸ਼ਾਨਾਂ ਵਾਸਤੇ ਉਪਨਿਸ਼ਾਨਾਂ ਨਿਸ਼ਾਨਾਂ ਉਦਾਹਰਣ ਉਪਨਿਸ਼ਾਨਾਂ ਤੇ ਹੋਰ ਸਹਾਇਕ ਉਪਨਿਸ਼ਾਨਾਂ ਪੁਸ਼ਟ ਕਰੋ: ਘੁਮ
ਉਪਨਿਸ਼ਾਨਾਂ ਵਾਸਤੇ ਉਪਨਿਸ਼ਾਨਾਂ ਨਿਸ਼ਾਨਾਂ ਉਦਾਹਰਣ ਉਪਨਿਸ਼ਾਨਾਂ ਤੇ ਹੋਰ ਸਹਾਇਕ ਉਪਨਿਸ਼ਾਨਾਂ ਪੁਸ਼ਟ ਕਰੋ: ਘੁਮ

**ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਵਾਹਿਗੁਰੂ! ਆਪ
ਦੇ ਹਜ਼ੂਰ.....ਦੀ ਅਰਦਾਸ ਹੈ ਜੀ।**

ਉਪਨਿਸ਼ਾਨਾਂ ਵਾਸਤੇ ਉਪਨਿਸ਼ਾਨਾਂ ਨਿਸ਼ਾਨਾਂ ਉਦਾਹਰਣ ਉਪਨਿਸ਼ਾਨਾਂ ਤੇ ਹੋਰ ਸਹਾਇਕ ਉਪਨਿਸ਼ਾਨਾਂ ਪੁਸ਼ਟ ਕਰੋ: ਘੁਮ
ਉਪਨਿਸ਼ਾਨਾਂ ਵਾਸਤੇ ਉਪਨਿਸ਼ਾਨਾਂ ਨਿਸ਼ਾਨਾਂ ਉਦਾਹਰਣ ਉਪਨਿਸ਼ਾਨਾਂ ਤੇ ਹੋਰ ਸਹਾਇਕ ਉਪਨਿਸ਼ਾਨਾਂ ਪੁਸ਼ਟ ਕਰੋ: ਘੁਮ
ਉਪਨਿਸ਼ਾਨਾਂ ਵਾਸਤੇ ਉਪਨਿਸ਼ਾਨਾਂ ਨਿਸ਼ਾਨਾਂ ਉਦਾਹਰਣ ਉਪਨਿਸ਼ਾਨਾਂ ਤੇ ਹੋਰ ਸਹਾਇਕ ਉਪਨਿਸ਼ਾਨਾਂ ਪੁਸ਼ਟ ਕਰੋ: ਘੁਮ

ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ।

ਹਾਲੇ ਸੁਲਾਹ-ਨਿਦਾਨ ਅਲੋਚਨਾ ਵਿਚਕਾਰ ਹਿੰਮਤ-ਦੁਰਲੱਭਤਾ ਅਤੇ ਸੁਖ-ਵਿਮੁਕਤੀ ਵਿਚਕਾਰ ਉਚਿਤ ਚੋਣ ਹੋਣੀ ਚਾਹੀਦੀ ਹੈ। ਇਹਨਾਂ ਵਿਚਕਾਰ ਚੋਣ ਨਹੀਂ ਕਰਨੀ ਸਗੋਂ ਆਪਣੇ ਆਪਣੇ ਸਥਿਤੀ ਅਨੁਸਾਰ ਸਹੀ ਢੰਗ ਵਿਚ ਚੋਣ ਕਰਨੀ ਹੈ।

ਸੋਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਇਹਨਾਂ ਵਿਚਕਾਰ ਜੋ ਮੇਲ-ਮਿਲਾਪ ਹੋਵੇ ਉਹ ਆਪਣੇ ਆਪਣੇ ਢੰਗ ਵਿਚ ਹੋਵੇ। ਨਾਨਕ ਨਾਮ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੈ। ਇਹਨਾਂ ਵਿਚਕਾਰ ਜੋ ਮੇਲ-ਮਿਲਾਪ ਹੋਵੇ ਉਹ ਆਪਣੇ ਆਪਣੇ ਢੰਗ ਵਿਚ ਹੋਵੇ। ਨਾਨਕ ਨਾਮ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੈ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ

Khalsa ਪ੍ਰਸੰਗ-ਅੰਗ-ਦੇ ਨਾਮ; ਫਤਹਿ ਉਹ ਪ੍ਰਸੰਗ-ਅੰਗ-ਦੇ ਫਤਹਿ ਹੈ।

የነፍስን ጉዞ ጀምሮ፡ መንፈስህን አሳድግ

መንፈሳዊ ጉዞዎን ከፍ ለማድረግ እና ጥልቅ የህይወት ትርጉም ለማግኘት ልምዶችን ያግኙ።

ለጉዞው የሲክሂዝም ሶስት መሰረታዊ መርሆች፡-

Naam Japna: መለኮታዊ ማስታወስ

ኪራት ካርኒ: በቅንነት ስራ

Vand Chhakna: ከሌሎች ጋር መጋራት

ወደ መንፈሳዊ ነፃነት (ሙክቲ) እና ፍትሃዊ ማህበረሰብ ምራጥ። በጉሩ ግራንት ሳሂብ ውስጥ የተካተቱት እነዚህ መርሆች፣ የሲክ ሕይወት መሠረት ናቸው።

4ኛ የጉሩ ራም ዳስ ጂ ለዕለታዊ ልምምድ ጥበብ: በጉሩ ግራንት ሳሂብ (ገጽ 305-306)፣ ስለ የሲክ ዕለታዊ መንፈሳዊ ጉዞ ጥልቅ ግንዛቤዎችን ይሰጣል፡-

1. **የእለቱ 1ኛ ተግባር፡-** የጉሩ እውነተኛ ደቀ መዝሙር በየቀኑ የሚጀምረው መለኮታዊውን በፍቅር በማስታወስ ነው።
2. **አካልን እና አእምሮን አጽዳ፡-** በማለዳ ተነሳ፣ ገላ መታጠብ እና እራስህን በእግዚአብሔር መታሰቢያ ውስጥ አስገባ፣ ነፍስህ በመለኮታዊ የአበባ ማር ስትታጠብ ይሰማህ።
3. **በትዝታ መልቀቅ፡-** የጉሩ ትምህርቶችን መከተል እና የመለኮታዊውን ስም በታማኝነት ማስታወስ በዓለማዊ ትስስር ምክንያት የሚፈጠረውን መከራ እና ውስጣዊ ብጥብጥ ያስወግዳል።
4. **ዘምሩ እና አንጻባርቁ፡-** መለኮታዊ ውዳሴዎችን ዘምሩ እና በዕለት ተዕለት እንቅስቃሴዎ ውስጥ በመለኮታዊ ስም ላይ ያሰላስሉ።
5. **የሰላም ችቦ ይሁኑ፡** የጉሩ ተከታይ መለኮታዊውን ስም በእያንዳንዱ እስትንፋስ የሚያስታውስ ረጋ ያለ እና የሚያነቃቃ ነፍስ ይሆናል።
6. **መለኮታዊ ጥበብን ተቀበል፡-** ጉሩ ጸጋውን ላስገኙ ሰዎች ይህን ጥልቅ ጥበብ ይሰጣል።
7. **ሌሎችን ማነሳሳት፡-** ጉሩ ናናክ መለኮታዊውን ስም ከማስታወስ በተጨማሪ ሌሎችም እንዲያደርጉ ለሚገፋፋው ደቀ መዝሙር ሰገደ።

8. ብርቅዬ እና ውድ ነፍሳት:- በእውነት ያደሩ ሰዎች ብርቅ ናቸው፤ ሆኖም መለኮታዊ መታሰቢያቸው ስፍር ቁጥር የሌላቸውን በመንፈሳዊ ይጠቅማል።

9. አሉታዊነትን አስወግድ፡ የጉሩ ትምህርቶችን ችላ ከሚሉ እና በመንፈሳዊ የድንቁርና አዙሪት ውስጥ ተይዘው ከሚቆዩት ራሳችሁን አርቁ። በአንተ ፊት ጣፋጭ ከሚናገሩ ነገር ግን ከኋላህ አሉታዊነትን ከሚያሰራጩ ተጠንቀቅ።

ለጉዞው ፍልስፍና

የሲክሂዝም ፍልስፍና በሎጂክ፣ ሁሉን አቀፍነት እና ለመንፈሳዊ እና ለቁሳዊው ዓለም ያለው “ያለ ፍርሀት” አቀራረብ ተለይቶ ይታወቃል። የእሱ ሥነ-መለኮት በቀላልነት ተለይቶ ይታወቃል። በሲክስ ስነምግባር ውስጥ ግለሰቡ ለራሱ ባለው ግዴታ እና በህብረተሰብ (ሳንጋት) መካከል ምንም አይነት ግጭት የለም።

ሲክሂዝም ከ500 ዓመታት በፊት በጉሩ ናናክ የተመሰረተ የአለም ትንሹ ሃይማኖት ነው። እሱም በአንድ ታላቅ ፍጡር እና በአጽናፈ ሰማይ ፈጣሪ (ዋህጉሩ) ላይ ያለውን እምነት ያጎላል። ወደ ዘላለማዊ ደስታ ቀላል የሆነ ቀጥተኛ መንገድን ያቀርባል እና የፍቅር እና ሁለንተናዊ ወንድማማችነት መልእክት ያስተላልፋል። ሲክሂዝም በጥብቅ አሁንም እምነት ነው እና እግዚአብሔር በጊዜ ወይም በቦታ ገደብ የማይገዛ ብቸኛው አምላክ እንደሆነ ይገነዘባል። ሲክሂዝም አንድ አምላክ ብቻ እንዳለ ያምናል እርሱም ፈጣሪ፣ ደጋፊ፣ አጥፊ እና የሰውን መልክ የማይይዝ። ትስጉት ፅንሰ-ሀሳብ በሲክሂዝም ውስጥ ቦታ የለውም። ለአማልክት እና ለአማልክት እና ለሌሎች አማልክቶች ምንም ዋጋ አይሰጥም።

በሲክሂዝም ሥነ-ምግባር እና ሃይማኖት አንድ ላይ ናቸው። ወደ መንፈሳዊ እድገት ለመራመድ በዕለት ተዕለት ሕይወት ውስጥ የሞራል ባህሪያትን ማፍራት እና በጎነትን መለማመድ አለበት። እንደ ታማኝነት፣ ርህራሄ፣ ልግስና፣ ትዕግስት እና ትህትና ያሉ ባህሪያት ሊገነቡ የሚችሉት በጥረት እና በፅናት ብቻ ነው። የታላቁ ጉራጌያችን ህይወት በዚህ አቅጣጫ የመነሳሳት ምንጭ ነው። የሲክሂ ሃይማኖት የሰው ልጅ የሕይወት ግብ የመወለድ እና የሞትን አዙሪት ሰብሮ ከእግዚአብሔር ጋር መቀላቀል እንደሆነ ያስተምራል። ይህ የጉሩ ትምህርቶችን በመከተል ፣ በቅዱስ ስም (ናም) ላይ በማሰላሰል እና የአገልግሎት እና የበጎ አድራጎች ተግባራትን በመፈጸም ሊከናወን ይችላል።

ናአም ማርግ ለእግዚአብሔር መታሰቢያ በየቀኑ መሰጠትን ያጎላል። ድነትን ለማግኘት አንድ ሰው አምስቱን ስሜቶች ማለትም ካም (ፍላጎት)፣ ክሮድ (ቁጣ)፣ ሎአብ (ስግብግብነት)፣ ሞህ (ዓለማዊ ትስስር) እና አሃንካር (ኩራት) መቆጣጠር አለበት። ሕብረት እንደ ጾም እና ሐጅ፣ ምሥክርነት እና ሥነ ሥርዓት ያሉ የአምልኮ ሥርዓቶች እና የተለመዱ ልማዶች በሲክሂ ሃይማኖት ውድቅ ናቸው። የሰው ህይወት ግብ ከእግዚአብሔር ጋር መቀላቀል ነው እና ይህ የጉሩ ግራንት ሳሂብን ትምህርቶች በመከተል ነው። ሲክሂዝም ብሃግቲ ማርግን ወይም የአምልኮ መንገድን ያጎላል። እሱ ግን የጂያን ማርግ (የእውቀት መንገድ) እና ካራም ማርግ (የድርጊት መንገድ) አስፈላጊነትን ይገነዘባል። ወደ መንፈሳዊ ግብ ለመድረስ የእግዚአብሔርን ጾጋ የማግኘት አስፈላጊነት ላይ ከፍተኛ ጭንቀትን ይፈጥራል።

ሲክሂዝም ዘመናዊ፣ ሎጂካዊ እና ተግባራዊ ሃይማኖት ነው። መደበኛ የቤተሰብ ህይወት (ግራሃስት) ለመዳን ምንም እንቅፋት እንዳልሆነ ያምናል። ድነትን ለማግኘት ዓለምን አለማግባት ወይም መካድ አስፈላጊ አይደለም። በዓለማዊ ሕመምና ፈተና ውስጥ ተነጥሎ መኖር ይቻላል። አንድ አማኝ በአለም ውስጥ መኖር አለበት እና ነገር ግን ጭንቅላቱን ከወትሮው ውጥረት እና ብጥብጥ በላይ ማቆየት አለበት። ምሁር ወታደር እና ለእግዚአብሔር ቅዱስ መሆን አለበት።

ሲክሂዝም ዓለም አቀፋዊ እና "ዓለማዊ ሃይማኖት" ነው ስለዚህም በዘር፣ በእምነት፣ በዘር ወይም በጾታ ላይ የተመሠረቱ ሁሉንም ልዩነቶች ውድቅ ያደርጋል። ሁሉም የሰው ልጆች በእግዚአብሔር ፊት እኩል እንደሆኑ ያምናል። ጉሩዎቹ በሴቶች እኩልነት ላይ አፅንዖት ሰጥተዋል እና የሴት ልጅ መግደልን እና የሳቲ (የመበለቶችን ማቃጠል) ልምምድ ውድቅ አድርገዋል። እንዲሁም ባል የሞተባትን ድጋሚ ማግባት እና የፑርዳ ስርዓትን (መሸፈኛ የለበሱ ሴቶችን) ውድቅ አድርገዋል። አእምሮ በእርሱ ላይ እንዲያተኩር ለማድረግ አንድ ሰው በቅዱስ ስም (ናአም) ላይ ማሰላሰል እና የአገልግሎት እና የቦጎ አድራጎች ተግባራትን ማከናወን አለበት. በልመና ወይም በማጭበርበር ሳይሆን በታማኝነት ሥራ (ቂራት ቃርና) መተዳደሪያ ማግኘት እንደ ክብር ይቆጠራል። ቫንድ ቻክና፣ ለሌሎች ማካፈል፣ ማህበራዊ ሃላፊነትም ነው። ግለሰቡ በዳስዋንድ (ከገቢው 10%) የተቸገሩትን መርዳት ይጠበቅበታል። ሴቫ፣ የማህበረሰብ አገልግሎት የሲክሂዝም ዋነኛ አካል ነው። በእያንዳንዱ gurdwara የሚገኘው እና ለሁሉም ሃይማኖቶች ሰዎች ክፍት የሆነው ነፃ የማህበረሰብ ማእድ ቤት (ላንጋር) የዚህ የማህበረሰብ አገልግሎት አንዱ መግለጫ ነው።

የሲክ ሃይማኖት ብሩህ ተስፋን እና ተስፋን ይደግፋል። የተስፋ መቁረጥን ርዕዮተ ዓለም አይቀበልም. ጉሩስ ይህ ሕይወት ዓለማ እና ግብ እንዳለው ያምን ነበር. ለራስ እና ለእግዚአብሔር የማወቅ እድል ይሰጣል። ከዚህም በላይ ሰው ለድርጊቶቹ ተጠያቂ ነው. ከድርጊቶቹ ውጤቶች የመከላከል መብት ሊጠይቅ አይችልም. ስለዚህ በሚሠራው ነገር ላይ በጣም ንቁ መሆን አለበት.

የሲክ ቅዱሳት መጻሕፍት፣ ጉሩ ግራንት ሳሂብ፣ ዘላለማዊ ጉሩ ነው። ይህች ብቸኛ ሃይማኖት ለቅዱስ መጽሐፍ የሃይማኖት መሪነት ደረጃ የሰጠች ናት። በሲክ ሃይማኖት ውስጥ ለህያው ሰው ጉሩ (ደህዳሪ) በታ የለም።

ምስላዊ ሁን

ቱርባን የሲክ የማይነጣጠል አካል ነው እና ቆይቷል። ከ1500 ዓ.ም ጀምሮ እና የሲክሂዝም መስራች በሆነው በጉሩ ናናክ ዘመን፣ ሲኮች ጥምጥም ለብሰዋል።

ጥምጥም ወይም "ፓግሪ" ብዙውን ጊዜ ወደ "ፓግ" ወይም "ዳስታር" የሚባሉት የተለያዩ ቃላቶች ለተመሳሳይ ጽሁፍ በተለያዩ ቀበሌኛዎች ውስጥ ያሉ ቃላት ናቸው። እነዚህ ሁሉ ቃላት ወንዶችም ሆኑ ሴቶች ራሳቸውን ለመሸፈን የሚለብሱትን ልብስ ያመለክታሉ። በጭንቅላቱ ላይ ወይም አንዳንድ ጊዜ ከውስጥ "ኮፍያ" ወይም ፓትካ የተጎዳ ረዥም ስካርፍ የመሰለ ነጠላ ጨርቅ ያቀፈ የራስ ቀሚስ ነው። በተለምዶ ህንድ ውስጥ ጥምጥም የሚለብሱት በሀብረተሰብ ውስጥ ከፍተኛ ደረጃ ባላቸው ወንዶች ብቻ ነበር; ዝቅተኛ ደረጃ ያላቸው ወይም ዝቅተኛ ደረጃ ያላቸው ወንዶች ጥምጥም እንዲለብሱ አይፈቀድላቸውም።

ምንም እንኳን ያልተለፈ ጸጉር እንዲጠበቅ በጉሩ ጎቢንድ ሲንግ ከአምስቱ ኬዎች ወይም አምስት የእምነት አንቀጾች አንዱ ሆኖ እንዲቆይ የታዘዘ ቢሆንም፣ ከሲኪ መጀመሪያ በ1469 ጀምሮ ከሲኪዝም ጋር በቅርብ የተቆራኘ ነው። ሲክሂዝም በአለም ውስጥ ብቸኛው ሃይማኖት ነው። ጥምጥም መልበስ ለሁሉም አዋቂ ወንዶች ግዴታ ነው። በምዕራቡ ዓለም ጥምጥም የለበሱ አብዛኞቹ ሰዎች የሲክ እምነት ተከታዮች ናቸው። የሲክ ፓግዲ ዳስታር ተብሎም ይጠራል። 'ዳስተር' የፋርስ ቃል ነው። ትርጉሙም በረከቱን የሚያመለክት 'የእግዚአብሔር እጅ' ማለት ነው።

ሲኮች በብዙ እና ልዩ በሆኑ ጥምጥሞቻቸው ይታወቃሉ። በተለምዶ ጥምጥም መከበርን ይወክላል, እና ለረጅም ጊዜ አንድ ጊዜ ለመኪንንት ብቻ የተያዘ እቃ ነው። በህንድ የሙጋል የበላይነት ወቅት ሙስሊሞች ብቻ ጥምጥም እንዲለብሱ ተፈቅዶላቸዋል። ሁሉም ሙስሊም ያልሆኑ ሰዎች አንድ ልብስ እንዳይለብሱ በጥብቅ ተከልክለዋል።

ጉሩ ጎቢንድ ሲንግ፣ ይህንን የሙጋሎች ጥሰት በመቃወም ሁሉም ሲክዎቹ ጥምጥም እንዲለብሱ ጠየቃቸው። ይህ ለካልሳ ተከታዮቹ ያስቀመጠውን ከፍተኛ የሞራል ደረጃዎች እውቅና ለመስጠት ነበር። የእሱ ጫልሳ የተለየ እንዲሆን እና "ከተቀረው አለም ለመለየት" ቆርጦ እንዲወጣ ፈልጎ ነበር። በሲክ ጉረስ የተዘረጋውን ልዩ መንገድ እንዲከተሉ ፈልጎ ነበር። ስለዚህ, አንድ ጥምጥም ሲክ ሁልጊዜ ከሕዝቡ ጎልቶ ነበር, Guru እንዳሰበ; ምክንያቱም የእርሱ 'ቅዱሳን-ወታደሮቹ' በቀላሉ ሊታወቁ ብቻ ሳይሆን በቀላሉም እንዲገኙ ፈልጎ ነበር።

አንድ የሲክ ወንድ ወይም ሴት ጥምጥም ሲያደርጉ ጥምጥም የጨርቅ ማሰሪያ ብቻ መሆን ያቆማል; ከሲክ ጭንቅላት ጋር አንድ እና አንድ ይሆናል። ጥምጥም፣ እንዲሁም በሲክ የሚለበሱት አራቱ የእምነት አንቀጾች፣ እጅግ በጣም ብዙ መንፈሳዊ እና ጊዜአዊ ጠቀሜታ አላቸው። ጥምጥም ከመልበስ ጋር የተያያዙ ምልክቶች ብዙ ናቸው - ሉዓላዊነት ፣ ራስን መወሰን ፣ ራስን ማክበር ፣ ድፍረት እና እግዚአብሔርን መምሰል ፣ ግን! ፣ ሲኮች ጥምጥም የሚለብሱበት ዋና ምክንያት - ፍቅራቸውን ፣ ታዘዥነታቸውን እና ለፈጣሪው መስራች ያላቸውን ክብር ለማሳየት ነው። Khalsa ጉሩ ጎቢንድ ሲንግ።

ከላይ ያሉት ከፍተኛ ብርሃን ያላቸው ቃላት በሌላ ነገር መተካት አለባቸው. 'ምክንያቶች' ሊሆኑ ይችላሉ

"ጥምጥም የእኛ የጉሩ ስጦታ ነው። ለራሳችን ከፍተኛ ንቃተ ህሊና በቁርጠኝነት ዙፋን ላይ የምንቀመጥ እንደ Singhs እና Kaur's እራሳችንን ዘውድ እንደምናደርግ ነው። ለወንዶችም ለሴቶችም ይህ የፕሮጀክቲቭ ማንነት ንጉሣዊነት፣ ጾጋን እና ልዩነትን ያስተላልፋል። .በኢንፊኒቲ አምሳል እንደምንኖር እና ሁሉንም ለማገልገል መወሰናችንን የሚያሳይ ምልክት ነው። ከስድስት ቢሊዮን ሰዎች ተለይቶ የሚታወቅ ሰው ነው።

የሴቶች ሚና

የሲክሂዝም መርሆዎች ሴቶች ከወንዶች ጋር አንድ አይነት ነፍስ እንዳላቸው እና መንፈሳዊነታቸውን የማዳበር እኩል መብት እንዳላቸው ይገልጻል። የሃይማኖት ጉባኤዎችን መምራት፣ በአክሃንድ ጎዳና (የቅዱሳት መጻሕፍት ቀጣይነት ያለው ንባብ)፣ ኪርታን (የጉባኤ መዝሙር መዝሙር) ማከናወን፣ ግራንቲስ (ካህናት) ሆነው መሥራት ይችላሉ። በሁሉም ሃይማኖታዊ፣ ባህላዊ፣ ማህበራዊ እና ዓለማዊ እንቅስቃሴዎች ውስጥ መሳተፍ ይችላሉ። ሲክዝም ለወንዶች እና ለሴቶች እኩልነት የሚሰጥ የመጀመሪያው የዓለም ሃይማኖቶች ነበር። ጉሩ ናናክ፣ ጾታን መሰረት ያደረገ እኩልነትን ሰብኳል፣ እና እሱን የተተኩት ጉሩስ ሴቶች በሁሉም የሲክ አምልኮ እና ተግባር ላይ ሙሉ ተሳትፎ እንዲያደርጉ አበረታቷቸዋል።

ጉሩ ግራንት ሳሂብ እንዲህ ይላል፡-

“ሴቶችና ወንዶች፣ ሁሉም በእግዚአብሔር የተፈጠሩ ናቸው። ይህ ሁሉ የእግዚአብሔር ጨዋታ ነው። ናናክ ይላል፣ ፍጥረትህ ሁሉ መልካም እና ቅዱስ ነው” -SGGS 7ጽ 304

የሲክ ታሪክ ሴቶችን በአገልግሎት፣ በታማኝነት፣ በመስዋዕትነት እና በወንዶች ጀግንነት እኩል አድርጎ የመሳደታቸውን ሚና መዝግቧል። ብዙ የሴቶች የሞራል ክብር፣ አገልግሎት እና የራስን ጥቅም መስዋዕትነት ምሳሌዎች በሲክ ባህል ውስጥ ተጽፈዋል።

እንደ ሲክሂዝም፣ ወንዶችና ሴቶች የአንድ ሳንቲም ሁለት ገጽታዎች ናቸው። ሰው ከሴት በተወለደበት፣ ሴት ደግሞ ከወንድ ዘር በምትወለድበት የመተሳሰብና የመደጋገፍ ሥርዓት። እንደ ሲክሂዝም እምነት አንድ ወንድ ያለ ሴት በህይወቱ አስተማማኝ እና የተሟላ ሊሰማው አይችልም, እናም የአንድ ወንድ ስኬት ህይወቷን ከምትጋራ ሴት ፍቅር እና ድጋፍ ጋር የተያያዘ ነው, እና በተቃራኒው ጉሩ ናናክ እንዲህ ብሏል፡

" ዘርን የምትቀጥል ሴት ናት" እና "ሴትን የተረገመችና የተፈረደች ሴት ከሴት የተወለዱ አለቆችና ነገሥታት ሲሆኑ" እንዳንል። SGGGS 7ጽ 473።

መዳን፡- አንድ አስፈላጊ ነጥብ ማንሳት ያለበት አንድ ሃይማኖት ሴቶች ድነትን፣ እዚህ እግዚአብሔርን ማወቅ ወይም ከፍተኛውን መንፈሳዊ ዓለምን ማግኘት እንደሚችሉ አድርጎ ይመለከታቸዋል። ጉሩ ግራንት ሳሂብ እንዲህ ይላል

"በሁሉም ፍጥረታት ውስጥ ጌታ የተንሰራፋ ነው, ጌታ ሁሉንም ዓይነት ወንድ እና ሴትን ያካትታል" (ጉሩ ግራንት ሳሂብ, 7ጽ.605).

ከላይ ካለው የጉሩ ግራንት ሳሂብ አባባል የእግዚአብሔር ብርሃን በሁለቱም ጾታዎች እኩል ያርፋል። ወንዶችም ሆኑ ሴቶች የጉሩ ትምህርቶችን በመከተል እኩል ድነትን ማግኘት ይችላሉ። በብዙ ሃይማኖቶች ውስጥ አንዲት ሴት ለወንድ መንፈሳዊነት እንቅፋት ተደርጋ ትቆጠራለች, ነገር ግን

በሲኪዝም ውስጥ አይደለም. ጉሩ ይህንን አይቀበለውም። 'በሲኪዝም ላይ ያሉ ወቅታዊ ሀሳቦች'፣ አሊስ ባሳርኬ እንዲህ ብላለች።

"የመጀመሪያው ጉሩ ሴትን ከወንድ ጋር እኩል አድርጓታል ... ሴት ለወንድ እንቅፋት አልነበረችም፣ ነገር ግን እግዚአብሔርን በማገልገል እና መዳንን በመሻት አጋር ነበረች."

ጋብቻ፡- ጉሩ ናናክ የቤቱ ባለቤትን ሕይወት፣ ከማግባት እና ከመካድ ይልቅ ባልና ሚስት እኩል አጋሮች ነበሩ እና ታማኝነት በሁለቱም ላይ ታዘዟል። በቅዱሳን ጥቅሶች ውስጥ፣ የቤት ውስጥ ደስታ እንደ ተወደደ ሀሳብ ቀርቧል እና ጋብቻ ለመለኮታዊ ፍቅር መግለጫ የሩጫ ዘይቤ አቅርቧል። Bhai Gurdas፣ የጥንት የሲኪዝም ገጣሚ እና የሲክ አስተምህሮ ሥልጣን ያለው ተርጓሚ፣ ለሴቶች ከፍተኛ ግብር ይከፍላል። ይላል።

"አንዲት ሴት በአባቷ እና በእናቷ በጣም የተወደደች በወላጅ ቤቷ ውስጥ በጣም ተወዳጅ ናት. በአማቶቿ ቤት, የቤተሰቡ ምሰሶ, የመልካም ሀብቱ ዋስትና ነው ... በመንፈሳዊ ጥበብ መካፈል. እና መገለጥ እና የተከበሩ ባህሪያት, ሴት, የወንድ ግማሽ ግማሽ, ወደ ነፃነት ደጃፍ ሸኘችው." (ቫራን፣ V.16)

የእኩልነት ሁኔታ፡- በወንዶችና በሴቶች መካከል ያለውን እኩልነት ለማረጋገጥ፣ ጉሩዎቹ በጾታ መካከል ልዩነት አልነበራቸውም በመነሳሳት፣ በማስተማር ወይም በሳንጋት (ቅዱስ ህብረት) እና በጋንጋት (በአንድነት መብላት) ተግባራት። እንደ ሳናፕ ዳስ ብሃላ ፣ ማሂማ ፕራካሽ ፣ ጉሩ አማር ዳስ የሴቶች መሸፈኛ መጠቀምን ተቃውመዋል። አንዳንድ ማህበረሰቦችን በደቀ መዛሙርት እንዲቆጣጠሩ ሴቶችን መድቦ የሳቲ ባህልን በመቃወም ሰብኳል። የሲክ ታሪክ የበርካታ ሴቶችን ስም መዝግቧል እንደ Mata Gujri Mai Bhago፣ Mata Sundari፣ Rani Sahib Kaur፣ Rani Sada Kaur እና Maharani Jind Kaur በዘመናቸው ክስተቶች ውስጥ ትልቅ ሚና የተጫወቱት

ትምህርት፡- በሲኪዝም ትምህርት በጣም አስፈላጊ እንደሆነ ይታሰባል። ለማንኛውም ሰው ስኬት ቁልፍ ነው. ይህ የግል እድገት ሂደት ነው እና 3 ኛ ጉሩ ብዙ ትምህርት ቤቶችን ያቋቋመበት ምክንያት ነው. ጉሩ ግራንት ሳሂብ እንዲህ ይላል፡-

"ሁሉም መለኮታዊ እውቀት እና ማሳሰብ በጉሩ በኩል ይገኛሉ" (ጉሩ ግራንት ሳሂብ, 1883).

ትምህርት ለሁሉም አስፈላጊ ነው እና ሁሉም በተቻለው አቅም ለመሆን መስራት አለበት። በ3ኛው ጉሩ የተላኩት የሲክ ሚስቶችና ያን ሃምሳ ሁለቱ ሴቶች ናቸው። በ "የሲክ ሴቶች ሚና እና ሁኔታ" ውስጥ, ዶ / ር ሞሂንደር ካውር ጌል "ጉሩ አማር ዳስ ምንም ዓይነት ትምህርት በሴቶች ዘንድ ተቀባይነት እስካልተገኘ ድረስ ሥር ሊሰድ እንደማይችል እርግጠኛ ነበር" በማለት ጽፏል.

በልብስ ላይ የሚደረጉ ገደቦች፡ ሴቶች መሸፈኛ እንዳይለቡ ከመጠየቅ በተጨማሪ ሲኪዝም የአለባበስ ኮድን በተመለከተ ቀላል ሆኖም በጣም ጠቃሚ መግለጫ ሰጥቷል። ይህ ጾታ ምንም ይሁን ምን በሁሉም ሲክ ላይ ተፈጻሚ ይሆናል። ጉሩ ግራንት ሳሂብ እንዲህ ይላል

"ሰውነት የማይመችበትን እና አእምሮ በክፉ ሀሳቦች የተሞላባቸውን ልብሶች ከመልበስ ተቆጡብ" SGG5፣ 7ጽ 16

ስለዚህም ሲኮች ምን አይነት ልብስ አእምሮን በክፉ ሀሳቦች እንደሚሞሉ ይገነዘባሉ እና እነሱን ማስወገድ አለባቸው። የሲክ ሴቶች በኪርፓን (ሰይፍ) እና ሌሎች እራሳቸውን መከላከል ይጠበቅባቸዋል፣ ይህ ለሴቶች ልዩ ነው፣ ምክንያቱም በታሪክ ውስጥ ሴቶች እራሳቸውን እንዲከላከሉ ሲጠበቅባቸው እና ለአካላዊ ጥበቃ በወንዶች ላይ ጥገኛ እንዲሆኑ አይጠበቅባቸውም።

SGGS ጥቅሶች። "በምድርም በሰማይም ምንም ሰከንድ አላየሁም። ከሴቶች እና ከወንዶች ሁሉ መካከል ብርሃኑ እየበራ ነው። " Sggs 7ጽ 223. ከሴት ወንድ ይወለዳል፤ በሴት ውስጥ ወንድ ተፀንሷል፤ ለሴት ደግሞ ታጭቶ ያገባል። ሴት ዳደኛው ትሆናለች፤ በሴት በኩል መጪው ትውልድ ይመጣል። ሴቲቱ ስትሞት ሌላ ሴት ይፈልጋል። ለሴት ተያይዟል። ስለዚህ ከሴትየዋ ነገሥታት ተወልደዋል

በጥሎሽ ላይ፡- "ጌታዬ ሆይ ስምህን ለሠርግ ስጥታና ጥሎሽ ስጠኝ"። ሽሪ ጉሩ ራም ዳስ ጂ፣ 7ጽ 78፣ መስመር 18 SGG5

የፑርዳ ልምምድን በተመለከተ፡- " ምራች ሆይ ቆይ፣ ቆይ - ፊትሽን በመጋረጃ አትሸፈን። በመጨረሻም ይህ ግማሹን ቅርፊት እንኳ አያመጣሽም። ካንተ በፊት የነበረው ፊቷን ይጋርዱ ነበር። የሷን ፈለግ አትከተል የእግዚአብሔር ምስጋናዎች - 7ጽ 484, SGG5

ሴቶች እና ሁሉም ነፍሳት መንፈሳዊ ህይወት እንዲመሩ አጥብቀው ተበረታተዋል፡- "ውድ እህቶቼ እና መንፈሳዊ አጋሮቼ ኑ፣ በእቅፋችሁ እቅፍ አድርጉኝ፣ አብረን እንተባበር እና ሁሉን ቻይ የሆነውን የባለቤቴን ጌታ ታሪኮችን እናውራ።" - ጉሩ ናናክ , 7ጽ 17, SGG5.

"ዳደኛ፣ ሌላ ልብስ ሁሉ ደስታን ያበላሻል፣ እጅና እግር ላይ ያለው ልብስ መልበስ ስቃይ ነው፣ እና በመጥፎ አስተሳሰብ አእምሮን ይሞላል።" -SGGS 7ጽ 16

የትህትና ቁልፍ ይዘት በጉዞ ውስጥ

ትህትና የሲክሂዝም አስፈላጊ ገጽታ ነው። በዚህ መሰረት፣ ሲኮች በእግዚአብሔር ፊት በትህትና መስገድ አለባቸው። ትህትና ወይም ኒምራታ፣ በፑንጃቢ በቅርብ የተያያዙ ቃላት ናቸው። ኒምራታ በጉርባኒ ውስጥ በብርቱ የሚበረታታ በጎነት ነው። የዚህ የፑንጃቢ ቃል ትርጉም "ትህትና"፣ "ቸርነት" ወይም "ትህትና" ነው። እሱ ወይም እሷ ከአንድ ሰው የተሻሉ ወይም የበለጠ ናቸው ብሎ በማሰብ አእምሮው ያልተከፋፈለ ሰው።

የቸግር አካባቢ - ከላይ ትክክለኛ ዓረፍተ ነገር አይደለም

ይህ ለሁሉም ሰዎች ለመንከባከብ አስፈላጊ የሆነ እና የሲክ አእምሮ ስብስብ አስፈላጊ አካል ነው እና ይህ ጥራት በማንኛውም ጊዜ ከሲክ ጋር መሆን አለበት። በሲክ አርሴናል ውስጥ ያሉት ሌሎች አራት ጥራቶች፡-

እውነት (ሳት)፣ እርካታ (ሳንቶክ)፣ ርህራሄ (ዳያ) እና ፍቅር (ፒያር)።

እነዚህ አምስት ባህሪያት ለአንድ ሲክ አስፈላጊ ናቸው እና ጉርባኒን ማሰላሰል እና ማንበብ ግዴታቸው ነው እነዚህን በጎ ምግባሮች ለመቅረጽ እና የባህሪያቸው አካል ለማድረግ።

ጉርባኒ ምን ይለናል፡-

"የትህትና ፍሬ የሚታወቅ ሰላም እና ደስታ ነው። በትህትና የልቀት ሃብት በሆነው እግዚአብሔርን ማሰላሰላቸውን ቀጥለዋል። እግዚአብሔርን የሚያውቅ በትህትና የተሞላ ነው። ልቡ በምሕረት የማይለወጥ ትሕትና የተባረከ ነው። ሲክሂዝም ትሕትናን እንደ ልመና ይይዛል በእግዚአብሔር ፊት ጎድጓዳ ሳህን"

ጉሩ ናናክ፣ የሲክሂዝም የመጀመሪያ ጉሩ፡-

"በፍቅር እና በትህትና በአእምሮህ ማዳመጥ እና ማመን በስምህ፣ ከውስጥህ ባለው በተቀደሰ መቅደስ እራስህን አጽዱ።" - SGGGS ገጽ 4

" እርካታን የጀሮ ቀለበቶቻችሁን አድርጉ፣ የልመና ጽዋህን ዝቅ አድርጉ እና በሰውነትህ ላይ የምትቀበውን አመድ አሰላስል።" - SGGGS ገጽ 6

"በትህትና ውስጥ, ቃሉ ውበት ነው, የማይነፃፀር የውበት ቅርጾች እዚያ ተዘጋጅተዋል." SGGGS ገጽ 8

"ትህትና፣ ትህትና እና አስተዋይ ማስተዋል አማች እና አማች ናቸው" - SGGGS ገጽ 152።

ጉዞ ወደ መንፈሳዊነት

ጉሩ ግራንት ሳሂብ ዘላለማዊ ሕያው ጉሩ ነው፣ የሲክ ጉሩስ፣ የሂንዱ እና የሙስሊም ቅዱሳን ግጥማዊ ቅንብር። የተቀናበረው በእነርሱ አማካኝነት ለሰው ልጆች ሁሉ ከእግዚአብሔር የተሰጠ ስጦታ ነው። በጉሩ ግራንት ሳሂብ ውስጥ ያለው ራዕይ ምንም አይነት ጭቆና የሌለበት በመለኮታዊ ፍትህ ላይ የተመሰረተ ማህበረሰብ ነው። ግራንት የሂንዱይዝም እና የእስልምና ቅዱሳን መጻሕፍትን ሲቀበል እና ሲያከብር፣ ከሁለቱም ሃይማኖቶች ጋር የሞራል እርቅ መፍጠርን አያመለክትም። በጉሩ ግራንት ሳሂብ ሴቶች ከወንዶች እኩል ሚና ጋር በጣም የተከበሩ ናቸው። ሴቶች ከወንዶች ጋር አንድ አይነት ነፍስ አላቸው ስለዚህም ነፃ የመውጣት እኩል እድል ይዘው መንፈሳዊነታቸውን ለማዳበር እኩል መብት አላቸው። ሴቶች በሁሉም ሃይማኖታዊ፣ ባህላዊ፣ ማህበራዊ እና ዓለማዊ እንቅስቃሴዎች ውስጥ መሪ የሃይማኖት ጉባኤዎችን ጨምሮ መሳተፍ ይችላሉ።

ሲክሂዝም እኩልነትን፣ ማህበራዊ ፍትህን፣ ለሰው ልጆች ማገልገል እና ለሌሎች ሃይማኖቶች መቻቻልን ይደግፋል። የሲክሂዝም አስፈላጊ መልእክት በዕለት ተዕለት ሕይወት ውስጥ የረገገውን፣ ሐቀኝነትን፣ ትኩረትን እና ልግስናን በመለማመድ በማንኛውም ጊዜ እግዚአብሔርን መሰጠት እና ማክበር ነው። የሶስቱ የሲክ ሀይማኖት መሰረታዊ መርሆች እግዚአብሔርን ማሰላሰል እና ማስታወስ፣ ለታማኝ ኑሮ መስራት እና ከሌሎች ጋር መጋራት ናቸው።

በዚህ የነፍስ መንፈሳዊ ጉዞ ላይ ለመጓዝ ጥረት ስላደረጋችሁ እንኳን ደስ አላችሁ። በተለይም ሙሉው ጉሩ ግራንት ሳሂብ በግጥም ውስጥ ሲሆን እና ዘይቤዎችን መጠቀም ተግባሩን በጣም ከባድ ያደርገዋል። በመለኮታዊ መልእክት ውስጥ፣ የሂንዱ እና የሙስሊም አፈ ታሪኮች ብዙ ጊዜ ጥቅም ላይ ይውላሉ ፕራላሃድ፣ ሃርናካሽ፣ ላክሽሚ፣ ብራህማ ወዘተ. ትኩረቱ እግዚአብሔር አንድ መሆኑን እና ከእርሱ ጋር አንድነት መፍጠር የሰው ሕይወት ግብ ነው።

ይህ ሥራ በቋንቋችሁ መለኮታዊውን መልእክት ወደ እናንተ ለማድረስ በበርካታ በጎ ፈቃደኞች ለብዙ ዓመታት ሲደረግ ቆይቷል። ማንኛውም አይነት ጥያቄ ካሎት እባክዎን በኢሜል ይላኩልን walnut@gmail.com እና በዚህ ጉዞ ላይ ልንቀላቀልዎ እንፈልጋለን።